

‘‘ਮੈਂ ਬੇਖ਼ਹਤੀਤੀ ਦਾ ਉਖਾਅ ਕਰ’’

ਮੌਤੀ 17:14-20; ਮਕੁਸ 9:14-29; ਲੂਕਾ 9:37-43; ਇਕ ਨੇੜ ਝਾਚ

ਮੈਂ ਆਪਣੇ ਆਪ ਨੂੰ ਬਾਈਬਲ ਦੇ ਉਨ੍ਹਾਂ ਲੋਕਾਂ ਨਾਲ ਮਿਲਾ ਸਕਦਾ ਹਾਂ, ਜਿਨ੍ਹਾਂ ਨੂੰ ਖੁਦਾ ਦੇ ਨਾਲ ਚੱਲਣ ਵਿਚ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਸੀ। ਮੈਂ ਏਲੀਜਾਹ ਨਾਲ ਆਪਣੇ ਆਪ ਨੂੰ ਮਿਲਾਉਂਦਾ ਹਾਂ, ਜੋ ਨਿਰਾਸ ਹੋ ਗਿਆ ਸੀ (1 ਰਾਜਿਆਂ 19: 10)। ਮੈਂ ਜਿਰਮਿਯਾਹ ਦੇ ਨਾਲ ਰੋਂਦਾ ਹਾਂ, ਜਿਸ ਨੂੰ ਲਗਦਾ ਸੀ ਕਿ ਉਸ ਦੀ ਸਾਰੀ ਮਿਹਨਤ ਬੇਕਾਰ ਗਈ ਹੈ (ਯਿਰਮਿਯਾਹ 9: 1; 13: 17)। ਮੈਨੂੰ ਪਤਰਸ ਆਪਣਾ ਰਿਸਤੇਦਾਰ ਜਾਪਦਾ ਹੈ, ਜਿਹੜਾ ਅਕਸਰ ਬੈਠਿਂਦਾ ਹੈ ਜੋ ਹੀ ਥੋਲ ਉੱਠਦਾ ਸੀ (ਲੂਕਾ 9: 33)। ਉਨ੍ਹਾਂ ਲੋਕਾਂ ਦੀ ਸੂਚੀ ਵਿਚ, ਜਿਨ੍ਹਾਂ ਨਾਲ ਮੈਂ ਆਪਣੇ ਆਪ ਨੂੰ ਮਿਲਾਉਂਦਾ ਹਾਂ, ਸਭ ਤੋਂ ਉੱਪਰ ਉਹ ਪਿਤਾ ਹੈ, ਜਿਸ ਨੇ ਯਿਸੂ ਨੂੰ ਆਖਿਆ ਸੀ, ‘‘ਮੈਂ ਪਰਤੀਤ ਕਰਦਾ ਹਾਂ, ਮੇਰੀ ਬੇਪਤਰੀਤੀ ਦਾ ਉਪਾਉ ਕਰ’’ (ਮਰਕੁਸ 9: 24)। ਜਦੋਂ ਇਸ ਆਦਮੀ ਨੇ ਪ੍ਰਭੂ ਨੂੰ ਆਪਣੇ ਪੁੱਤਰ ਨੂੰ ਚੰਗਾ ਕਰਨ ਨੂੰ ਕਿਹਾ, ਤਾਂ ਮਸੀਹ ਦਾ ਜਵਾਬ ਸੀ, ‘‘ਪਰਤੀਤ ਕਰਨ ਵਾਲੇ ਲਈ ਸੱਭੇ ਕੁਝ ਹੋ ਸਕਦਾ ਹੈ’’ (ਮਰਕੁਸ 9: 23)। ਜਦੋਂ ਉਹ ਆਦਮੀ ਪੁਕਾਰ ਉੱਠਿਆ ਸੀ, ‘‘ਮੈਂ ਪਰਤੀਤ ਕਰਦਾ ਹਾਂ, ਮੇਰੀ ਬੇਪਰਤੀਤੀ ਦਾ ਉਪਾਅ ਕਰ।’’

ਮਸੀਹੀਅਤ ਲਈ ਵਿਸ਼ਵਾਸ ਜਾਂ ਪਰਤੀਤ ਨਾਲੋਂ ਵੱਡਾ ਕੋਈ ਵਿਸ਼ਾ ਨਹੀਂ ਹੈ ਅਤੇ ਨਾ ਹੀ ਵਿਸ਼ਵਾਸ ਨੂੰ ਮਜ਼ਬੂਤ ਕਰਨ ਤੋਂ ਵੱਧ ਕੋਈ ਲੋੜ ਹੈ। ਪ੍ਰਲੁਸ ਨੇ ਲਿਖਿਆ

ਮੈਂ ਤਾਂ ਇੰਜੀਲ ਤੋਂ ਸ਼ਰਾਮਾਉਂਦਾ ਨਹੀਂ ਇਸ ਲਈ ਜੋ ਉਹ ਹਰੇਕ ਨਿਹਚਾਵਾਨ ਦੀ ਮੁਕਤੀ ਲਈ ਪਰਮੇਸ਼ੁਰ ਦੀ ਸ਼ਕਤੀ ਹੈ, ਪਹਿਲਾਂ ਯਹੂਦੀ ਫੇਰ ਯੁਨਾਨੀ ਲਈ। ਕਿਉਂ ਜੋ ਓਸ ਵਿਚ ਪਰਮੇਸ਼ੁਰ ਦਾ ਉਹ ਧਰਮ ਹੈ ਜੋ ਨਿਹਚਾ ਤੋਂ ਨਿਹਚਾ ਲਈ ਪਰਗਟ ਹੁੰਦਾ ਹੈ ਜਿਵੇਂ ਲਿਖਿਆ ਹੋਇਆ ਹੈ ਭਈ ਧਰਮੀ ਨਿਹਚਾ ਤੋਂ ਜੀਉਂਦਾ ਰਹੇਗਾ (ਰੋਮੀਆਂ 1: 16, 17)।

NIV ਵਿਚ ‘‘ਸ਼ੁਰੂ ਤੋਂ ਅਖੀਰ ਤਕ ਵਿਸ਼ਵਾਸ ਨਾਲ ਹੋਣ ਵਾਲੀ ਧਾਰਮਿਕਤਾ’’ ਹੈ। ਦ ਨਿਊ ਸੈਂਚੁਰੀ ਵਰਜਨ ਦਾ ਅਨੁਵਾਦ ਹੈ ਕਿ ਖੁਦਾ ਦੀ ਧਾਰਮਿਕਤਾ ‘‘ਵਿਸ਼ਵਾਸ ਨਾਲ ਹੀ ਸ਼ੁਰੂ ਤੇ ਖਤਮ ਹੁੰਦੀ ਹੈ।’’

‘‘ਨਿਹਚਾ ਬਾਝੋਂ ਉਹ ਦੇ [ਭਾਵ ਖੁਦਾ ਦੇ] ਮਨ ਨੂੰ ਭਾਉਣਾ ਅਣਹੋਣਾ ਹੈ’’ (ਇਬਰਾਨੀਆਂ 11: 6)। ਅਸੀਂ ‘‘ਨਿਹਚਾ ਦੇ ਰਾਹੀਂ ਕਿਰਪਾ ਤੋਂ ਹੀ ਬਚਾਏ’’ ਜਾਂਦੇ ਹਾਂ (ਅਫਸੀਆਂ 2: 8)। ਮਸੀਹੀ ਰਸਤੇ ਤੇ ਅਸੀਂ ‘‘ਰੂਪ ਨੂੰ ਵੇਖਦੇ ਹੋਏ ਨਹੀਂ, ਪਰ ਨਿਹਚਾ ਨਾਲ ਚੱਲਦੇ ਹਾਂ’’ (2 ਕੁਰਿੰਬੀਆਂ 5: 7)। ਨਿਹਚਾ ਉਹ ਢਾਲ ਹੈ, ਜਿਹੜੀ ਸੈਤਾਨ ਤੋਂ ਸਾਨੂੰ ਬਚਾਉਂਦੀ ਹੈ (ਅਫਸੀਆਂ 6: 16)। ਨਿਹਚਾ ‘‘ਉਹ ਡਤਹਿ [ਹੈ] ਜਿਸ ਨਾਲ ਜਗਤ ਤੇ ਡਤਹਿ ਪਾਈ ਜਾਂਦੀ ਹੈ’’ (1 ਯੂਹੇਨਾ 5: 4)। ਨਿਹਚਾ ਦਾ ਆਖਰੀ ‘‘ਨਤੀਜਾ’’ ਸਾਡੀਆਂ ਜਾਨਾ ਦੀ ‘‘ਮੁਕਤੀ’’ ਹੋਵੇਗਾ (1 ਪਤਰਸ 1: 9)।

ਵਿਸ਼ਵਾਸ ਦੇ ਮਹੱਤਵ ਤੇ ਵਿਚਾਰ ਕਰਦੇ ਹੋਏ, ਅਸੀਂ ਵੀ, ਇਹ ਪੁਕਾਰਨ ਦੀ ਪਰਖ ਵਿਚ ਪੈ ਸਕਦੇ ਹਾਂ, ਕਿ ‘‘ਮੈਂ ਪਰਤੀਤ ਕਰਦਾ ਹਾਂ, ਮੇਰੀ ਬੇਪਰਤੀਤੀ ਦਾ ਉਪਾਅ ਕਰੋ! ’’ ਪਹਿਲੀ ਵਾਰ ਇਹ ਬੇਨਤੀ ਕਰਨ ਵਾਲੇ ਆਦਮੀ ਦਾ ਅਧਿਐਨ ਕਰਦੇ ਹੋਏ, ਅਸੀਂ ਅਜਿਹੇ ਕਾਰਣਾਂ ਤੇ ਵਿਚਾਰ

ਕਰਾਂਗੇ, ਜਿਨ੍ਹਾਂ ਨਾਲ ਨਿਹਚਾ ਕਮਜ਼ੋਰ ਹੁੰਦੀ ਹੈ। ਸਭ ਤੋਂ ਵੱਧ ਕੇ ਸਾਨੂੰ ਇਹ ਸਿੱਖਣ ਦੀ ਲੋੜ ਹੈ ਕਿ ਵਿਸ਼ਵਾਸ ਨੂੰ ਕਿਵੇਂ ਮਜ਼ਬੂਤ ਕੀਤਾ ਜਾ ਸਕਦਾ ਹੈ।

ਨਿਹਚਾ ਦੀ ਇਕ ਪਰਖ

(ਮੱਤੀ 17:14-18; ਮਰਕੁਸ 9:14-27; ਲੁਕਾ 9:37-43)

ਕਹਾਣੀ ਦੇ ਸੁਰੂ ਵਿਚ ਯਿਸੂ, ਪਤਰਸ, ਯਾਕੂਬ ਤੇ ਯੂਹੇਨਾ ਰੂਪ ਬਦਲਣ ਵਾਲੇ ਪਹਾੜ ਤੋਂ ਭਾਵ ਸ਼ਾਂਤੀ ਦੀ ਟੀਸੀ ਤੋਂ ਝਗੜੇ ਦੀ ਘਾਟੀ ਵਿਚ ਆ ਗਏ ਸਨ। ਇਹੀ ਜਿੱਦਗੀ ਹੈ ਅਤੇ ਖੁਦਾ ਨੇ ਇਸ ਨੂੰ ਅਜਿਹਾ ਹੀ ਚਾਹਿਆ ਹੈ। ਪਤਰਸ ਵਾਂਗ, ਅਸੀਂ ਵੀ ਪ੍ਰਭੂ ਦੇ ਨਾਲ ਪਹਾੜ ਦੀ ਟੀਸੀ ਤੇ ਰਹਿਣ ਨੂੰ ਪਹਿਲ ਦੇ ਸਕਦੇ ਹਾਂ (ਮੱਤੀ 17: 4), ਪਰ ਜਿੱਦਗੀ ਉੱਥੇ ਜੀਣੀ ਜ਼ਰੂਰੀ ਹੈ, ਜਿੱਥੇ ਲੋਕ ਹਨ, ਜਿੱਥੇ ਮੁਸ਼ਕਿਲਾਂ ਹਨ।

ਜਦੋਂ ਮਸੀਹ ਅਤੇ ਉਸ ਦਾ ਛੋਟਾ ਜਿਹਾ ਝੁੰਡ ਉੱਥੇ ਪਹੁੰਚਾ, ਜਿੱਥੇ ਉਨ੍ਹਾਂ ਨੂੰ ਦੂਜੇ ਚੇਲਿਆਂ ਨੂੰ ਛੱਡਿਆ ਸੀ, ਤਾਂ “... ਉਨ੍ਹਾਂ ਨਾਲ ਗ੍ਰੰਥੀਆਂ ਨੂੰ ਝਗੜਾ ਕਰਦੇ ਡਿੱਠਾ” (ਮਰਕੁਸ 9: 14)। ਗ੍ਰੰਥੀ ਯਿਸੂ ਦੇ ਦਾਅਵਿਆਂ ਨੂੰ ਅਤੇ ਉਸ ਦੀ ਸੇਵਕਾਈ ਦੇ ਜਾਇਜ਼ ਹੋਣ ਨੂੰ ਚੁਣੌਤੀ ਦੇ ਰਰੇ ਹੋਣਗੇ। ਬਹਿਸ ਨੂੰ ਵੇਖਣ ਵਾਲੀ ਇਕ ਜਿਗਿਆਸੂ ਭੀਜ਼ ਸੀ, ਜਿਵੇਂ ਅੱਜ ਵੀ ਕਾਰਾਂ ਦੀ ਟੱਕਰ ਅਤੇ ਕਿਸੇ ਹੋਰ ਗੁਰੜੀ ਨੂੰ ਵੇਖਣ ਲਈ ਜਮ੍ਹਾਂ ਜੋ ਜਾਂਦੀ ਹੈ।¹

ਇਕ ਕਮਜ਼ੋਰ ਮੁੰਡਾ

ਯਿਸੂ ਨੇ ਪੁੱਛਿਆ ਕਿ ਮੁਸ਼ਕਿਲ ਕੀ ਹੈ (ਮਰਕੁਸ 9: 16)। ਉਸ ਨੂੰ ਪਤਾ ਸੀ ਕਿ ਉੱਥੇ ਕੀ ਹੋ ਰਿਹਾ ਹੈ, ਪਰ ਉਹ ਧਿਆਨ ਬੇਟਿੱਜਤ ਹੋਏ ਚੇਲੇ ਤੋਂ ਹਟਾ ਆਪਣੇ ਵੱਲ ਲਾਉਣਾ ਚਾਹੁੰਦੇ ਸਨ। ਭੀੜ ਵਿੱਚੋਂ ਇਕ ਆਦਮੀ ਅੱਗੇ ਵਧਿਆ। ਮਸੀਹ ਦੇ ਪੈਰਾਂ ਵਿਚ ਡਿੱਗਦਾ ਹੋਇਆ, ਉਹ ਕਹਿਣ ਲੱਗਾ, “ਪ੍ਰਭੂ ਜੀ, ਮੇਰੇ ਪੁੱਤਰ ਉੱਤੇ ਦਯਾ ਕਰੋ” (ਮੱਤੀ 17: 15)।

ਉਸ ਆਦਮੀ ਦਾ ਮੁੰਡਾ, ਜੋ ਉਸ ਦਾ ਇਕਲੋਤਾ ਪੁੱਤਰ ਸੀ (ਲੁਕਾ 9: 38), ਬੜਾ ਬੀਮਾਰ ਸੀ ਕਿਉਂਕਿ ਉਹ ਮੁੰਡਾ ਨਾ ਸੁਣ ਨਾ ਬੋਲ ਪਾਉਂਦਾ ਸੀ² (ਮਰਕੁਸ 9: 17, 25)। ਉਹ ਬਦਰੂਹ ਦਾ ਜਕੜਿਆ ਹੋਇਆ ਸੀ (ਮੱਤੀ 17: 18; ਲੁਕਾ 9: 39, 42)। ਬਦਰੂਹ ਉਸ ਨੂੰ ਜ਼ਮੀਨ ਤੇ ਪਟਕ ਦਿੰਦੀ ਅਤੇ ਉਹ ਝੱਗ ਛੱਡਦਾ ਅਤੇ ਦੰਦੀਆਂ ਕਰੀਚਦਾ ਅਤੇ ਉਸ ਦੇ ਮੁੰਹ ਵਿੱਚੋਂ ਝੱਗ ਨਿੱਕਲਦੀ ਸੀ (ਮਰਕੁਸ 9: 18; ਲੁਕਾ 9: 39)। ਬਦਰੂਹ ਦੇ ਕਾਰਣ ਉਹ ਕਦੇ ਅੱਗ ਵਿਚ ਅਤੇ ਕਦੇ ਪਾਣੀ ਵਿਚ ਡਿੱਗ ਪੈਂਦਾ ਸੀ (ਮੱਤੀ 17: 15; ਮਰਕੁਸ 9: 22)³

ਪੁਰਾਣੇ ਅੰਧ-ਵਿਸ਼ਵਾਸ ਕਰਕੇ ਕਿ ਮੁੰਡੇ ਨੂੰ ਪੈਣ ਵਾਲੇ ਦੋਰੇ ‘‘ਚੰਦਰਮਾ’’ ਦੇ ਕਾਰਣ ਸਨ ਉਸ ਦੇ ਪਿਤਾ ਨੇ ਉਸ ਨੂੰ “moonstruck” ਆਖਿਆ (ਮੱਤੀ 17: 15; ਮੂਲ ਲਿਖਤ)। ਇਸ ਦਾ ਇਕ ਮੂਲ ਅਨੁਵਾਦ ਵਿਚ ‘‘lunatic’’ (ਪਾਗਲ) ਹੋਵੇਗਾ (ਵੇਖੋ KJV ਅਤੇ ਅਪਡੇਟਿਡ NASB) ਜੋ ਚੰਦਰਮਾ ਲਈ ਲਾਤੀਨੀ ਸ਼ਬਦ *Luna* ਤੋਂ ਲਿਆ ਗਿਆ ਸ਼ਬਦ ਹੈ। ਹੁਣ ‘‘ਲਿਊਨੈਟਿਕ’’ ਸ਼ਬਦ ਦੀ ਵਰਤੋਂ ਕਿਸੇ ਅਜਿਹੇ ਆਦਮੀ ਲਈ ਕੀਤੀ ਜਾਂਦੀ ਹੈ, ਜਿਹੜਾ ਪਾਗਲ ਹੋਵੇ ਇਸ ਕਰਕੇ ਕਈ ਅਨੁਵਾਦਾਂ ਵਿਚ ‘‘ਮਿਰਗੀ’’ ਸ਼ਬਦ (ਵੇਖੋ RSV, ASV ਅਤੇ ਪੰਜਾਬੀ ਅਨੁਵਾਦ) ਵਰਤਿਆ ਗਿਆ ਹੈ। ਅਨੁਵਾਦਕਾਂ ਨੇ ਅਜਿਹਾ ਮਿਰਗੀ ਦੇ ਵੱਡੇ ਦੋਰੇ ਨਾਲ ਮਿਲਦੇ ਜੁਲਦੇ ਲੱਛਣਾਂ ਕਰਕੇ ਕੀਤਾ ਹੋਵੇਗਾ। ਪਰ ਇਹ ਸਮਝ ਲਓ ਕਿ ਇਹ ਲੱਛਣ ਮਿਰਗੀ ਦੇ ਦੌਰਿਆਂ ਲਈ ਜ਼ਿੰਮੇਵਾਰ ‘‘ਦਿਮਾਗ ਦੀ ਬੇਮੇਲ ਬਿਚਲਈ ਗਤੀਵਿਧੀ’’ ਨਾਲ ਨਹੀਂ⁴ ਬਲਕਿ ਭੂਤ ਚੰਬੜੇ ਹੋਣ ਕਰਕੇ ਸੀ (ਮੱਤੀ 17: 18; ਮਰਕੁਸ 9: 25; ਲੁਕਾ 9: 42⁵)।

ਇਕ ਪਰੇਸ਼ਾਨ ਗੁਰੂ

ਆਪਣੇ ਸਾਹਮਣੇ ਦੁਖੀ ਕਰਨ ਵਾਲੀ ਭੀੜ, ਲੜਨ ਤੇ ਉਤਾਰੂ ਗ੍ਰੰਥੀ, ਘਬਰਾਏ ਹੋਏ ਚੇਲੇ ਅਤੇ ਪਰੇਸ਼ਾਨ ਪਿਤਾ ਤੋਂ ਯਿਸੂ ਪਰੇਸ਼ਾਨ ਸੀ। ਸਾਨੂੰ ਯਿਸੂ ਦੇ ਮਨੁੱਖੀ ਪੱਖ ਦੀ ਬਹੁਤ ਘੱਟ ਝਲਕ ਮਿਲਦੀ ਹੈ, ਜਿਸ ਵਿਚ ਉਸ ਨੇ ਕਿਹਾ, ‘‘ਹੇ ਬੇਪਰਤੀਤ ਅਤੇ ਅੜ੍ਹਬ ਪੀੜ੍ਹੀ ਕਦ ਤੋੜੀ ਮੈਂ ਤੁਹਾਡੇ ਸੰਗ ਰਹਾਂਗਾ? ਕਦ ਤੋੜੀ ਤੁਹਾਡੀ ਸਹਾਂਗਾ?’’⁶ (ਮੱਤੀ 17:17)।⁷ ਉਸ ਨੂੰ ਇਹ ਕਹਿੰਦਿਆਂ ਸੁਣ ਕੇ ਕਿ ‘‘ਕਦ ਤੋੜੀ ਮੈਂ ਤੁਹਾਡੇ ਸੰਗ ਰਹਾਂਗਾ?’’ ਸਾਨੂੰ ਉਸ ਦੇ ਜਿਸਮ ਦੇ ਬੋਝ ਅਤੇ ਪਿਤਾ ਕੋਲ ਜਾਣ ਦੀ ਉਸਦੀ ਤੜ੍ਹਫ਼ ਨਜ਼ਰ ਆਉਂਦੀ ਹੈ। ਉਹਨੂੰ ‘‘ਕਦ ਤੋੜੀ ਤੁਹਾਡੀ ਸਹਾਂਗਾ?’’ ਕਹਿੰਦਿਆਂ ਸੁਣ ਕੇ ਸਾਨੂੰ ਸਰੀਰ ਤੇ ਮਨ ਲਾਉਣ ਵਾਲੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਤੋਂ ਉਸ ਦੀ ਬੇਦਿਲੀ ਦਾ ਅਹਿਸਾਸ ਹੁੰਦਾ ਹੈ।

ਕੁਝ ਲੋਕ ਮਸੀਹ ਵੱਲੋਂ ‘‘ਬੇਪਰਤੀਤ ਅਤੇ ਅੜ੍ਹਬ ਪੀੜ੍ਹੀ’’ ਲੋਕਾਂ ਦੇ ਝੰਡ ਨੂੰ ਕਿਹਾ ਮੰਨਦੇ ਹਨ। ਮੈਨੂੰ ਉੱਥੇ ਮੌਜੂਦ ਲੋਕਾਂ ਵਿੱਚੋਂ ਕਿਸੇ ਨੂੰ ਵੀ ਛੱਡਣ ਦੀ ਕੋਈ ਵਜ਼ਾ ਨਜ਼ਰ ਨਹੀਂ ਆਉਂਦੀ, ਭਾਵੇਂ ਉਹ ਨਿਹਚਾਰੀਨ ਗ੍ਰੰਥੀ ਹੋਣ, ਦੁਵੱਲੇ ਵਿਸ਼ਵਾਸ ਵਾਲੇ ਲੋਕ ਹੋਣ, ਜਿਨ੍ਹਾਂ ਦਾ ਵਿਸ਼ਵਾਸ ਡਾਵਾਂਡੇਲ ਸੀ।⁸ ਇਹ ਉਸ ‘‘ਬੇਪਰਤੀਤ … ਪੀੜ੍ਹੀ’’ ਦੇ ਰੂਪ ਸਨ ਅਤੇ ਉਸ ਸੰਸਾਰ ਵਰਗੇ ਹੀ ਸਨ, ਜਿਸ ਵਿਚ ਉਹ ਰਹਿੰਦੇ ਸਨ।

ਪਿਤਾ ਦੀ ਬੇਨਤੀ ਦਾ ਜਵਾਬ ਯਿਸੂ ਨੇ ‘‘ਆਦਮੀ ਦੀ ਨਿਹਚਾ ਦੀ ਕਮੀ’’ ਮੁਤਾਬਿਕ ਨਹੀਂ ਬਲਕਿ ਆਪਣੀ ‘‘ਕਿਰਪਾ ਦੇ ਧਨ ਮੁਤਾਬਿਕ’’ ਦਿੱਤਾ⁹ (ਵੇਖੋ ਅਫਸੀਆਂ 1:7)। ਉਸਨੇ ਉਸ ਪਿਤਾ ਨੂੰ ਆਖਿਆ, ‘‘ਆਪਣੇ ਪੁੱਤਰ ਨੂੰ ਇੱਥੇ ਲੈ ਆ’’ (ਲੂਕਾ 9:41; ਮੱਤੀ 17:17 ਵੀ ਵੇਖੋ; ਮਰਕੁਸ 9:19)।

ਇਕ ਪਰੇਸ਼ਾਨ ਪਿਤਾ

ਲੋਕ ਮੁੰਡੇ ਨੂੰ ਲਿਆ ਹੀ ਰਹੇ ਸਨ ਕਿ ਭੂਤ ਨੇ ਉਸ ਨੂੰ ਮਰੋੜ ਕੇ ਪਟਕ ਦਿੱਤਾ। ਇਹ ਜਵਾਨ ‘‘ਮੂੰਹ ਵਿੱਚ ਝੱਗ ਵਗਾਉਦਾ ਹੋਇਆ ਮੁੜਨ ਲੱਗਾ’’ (ਮਰਕੁਸ 9:20)। ਪ੍ਰਭੂ ਨੇ ਉਸ ਪਿਤਾ ਨੂੰ ਮੁੰਡੇ ਦੀ ਹਾਲਤ ਪੁੱਛੀ (ਮਰਕੁਸ 9:21)। ਇਸ ਕਰਕੇ ਨਹੀਂ ਕਿ ਉਸ ਨੂੰ ਜਾਣਨ ਦੀ ਲੋੜ ਸੀ, ਬਲਕਿ ਇਸ ਲਈ ਕਿਉਂਕਿ ਪਿਤਾ ਨੂੰ ਮਸੀਹ ਦੇ ਬਿਨਾ ਆਪਣੀ ਨਿਰਾਸਾ ਦਾ ਪਤਾ ਹੋਣਾ ਜ਼ਰੂਰੀ ਸੀ। ਪਿਤਾ ਨੇ ਇਨ੍ਹਾਂ ਸ਼ਬਦਾਂ ਵਿਚ ਜਵਾਬ ਦਿੱਤਾ, ‘‘ਪਰ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਤਗਸ ਖਾ ਕੇ¹⁰ ਸਾਡੀ ਸਹਾਇਤਾ ਕਰੋ’’ (ਮਰਕੁਸ 9:22)।

ਮੈਨੂੰ ਨਹੀਂ ਲਗਦਾ ਕਿ ਉਸ ਆਦਮੀ ਦੀ ਗੱਲ ਕਿ ‘‘ਜੇ ਤੁਸੀਂ ਕਰ ਸਕਦੇ ਹੋ’’ ਸੁਣ ਕੇ ਮਸੀਹ ਦੀਆਂ ਅੱਖਾਂ ਵਿਚ ਚਮਕ ਆਉਣ ਦੀ ਗੱਲ ਕਹਿ ਕੇ ਸੈਂਕਿਸੂ ਦੇ ਜਵਾਬ ਨੂੰ ਕੁਝ ਜ਼ਿਆਦਾ ਹੀ ਪੜ੍ਹ ਰਿਹਾ ਹਾਂ (ਮਰਕੁਸ 9:23; 1977 NASB)। ਸਾਫ਼ ਹੈ ਕਿ ਉਹ ਪਿਤਾ ਇਸ ਆਸ ਨਾਲ ਨਿਹਚਾ ਕਰਕੇ ਆਇਆ ਸੀ ਕਿ ਪ੍ਰਭੂ ਉਸ ਮੁੰਡੇ ਨੂੰ ਚੰਗਾ ਕਰ ਦਵੇਗਾ, ਪਰ ਚੇਲਿਆਂ ਕੋਲੋਂ ਉਸ ਨੂੰ ਚੰਗਾ ਨਾ ਕਰ ਪਾਉਣ ਕਰਕੇ, ਗ੍ਰੰਥੀਆਂ ਦੇ ਹਮਲੇ ਨਾਲ ਉਸ ਦਾ ਵਿਸ਼ਵਾਸ ਡੋਲ ਗਿਆ ਸੀ। ਉਸ ਦੀ ਬੇਨਤੀ ਕਿ ‘‘ਜੇ ਤੁਸੀਂ ਕੁਝ ਕਰ ਸਕਦੇ ਹੋ …’’ ਨਾਲ ਕੋਈ ਛਰਕ ਨਹੀਂ ਪਿਆ।

ਯਿਸੂ ਨੇ ਉਸ ਨੂੰ ਦੱਸਿਆ, ‘‘ਨਿਹਚਾ ਕਰਨ ਵਾਲਿਆਂ ਲਈ ਸੱਭੋ ਕੁਝ ਹੋ ਸਕਦਾ ਹੈ’’ (ਮਰਕੁਸ 9:23)। ਇਸ ਸਮਰਥੀ ਕਥਨ ਦੇ ਦੇ ਮੁਲਾਂਕਣ ਹੋਣੇ ਚਾਹੀਦੇ ਹਨ। ਇਕ ਪਾਸੇ ਤਾਂ ਬਹੁਤੇ ਲੋਕ ਇਹ ਸਮਝਦੇ ਹਨ ਕਿ ਇਹ ਕਥਨ ਕੁਝ ਯੋਗਤਾ ਦੀ ਮੰਗ ਕਰਦਾ ਹੈ। ਇਹ ਦਾਅਵਾ ਕਰਨਾ ਕਿ ਵਿਸ਼ਵਾਸ ਕਰਨ ਵਾਲੇ ਲੋਕਾਂ ਕੋਲ ਬੇਅੰਤ ਸ਼ਕਤੀ ਬਿਨਾ ਸ਼ਰਤ ਹੁੰਦੀ ਹੈ, ਹਾਸ਼ੇਹੀਣੀ ਗੱਲ ਹੈ। ਦੂਜੇ ਪਾਸੇ ਸਾਨੂੰ ਇਸ ਗੱਲ ਨੂੰ ਨਜ਼ਰਾਂਦਾਜ਼ ਨਹੀਂ ਕਰਨਾ ਚਾਹੀਦਾ ਕਿ ਨਿਹਚਾ ਨਾਲ ਬਹੁਤ ਕੁਝ ਹੋ ਸਕਦਾ ਹੈ।

ਵਿਲੀਅਮ ਬਾਰਕਲੇ ਨੇ ਲਿਖਿਆ ਹੈ, ‘‘ਕਿਸੇ ਚੀਜ਼ ਤਕ ਨਿਰਾਸਾ ਭਰੇ ਮਨ ਨਾਲ ਜਾਣਾ, ਇਸ ਨੂੰ ਨਿਰਾਸ ਬਣਾਉਣਾ ਹੀ ਨਹੀਂ; ਨਿਹਚਾ ਭਰੇ ਮਨ ਨਾਲ ਕਿਸੇ ਚੀਜ਼ ਤਕ ਪਹੁੰਚਣ ਦਾ ਭਾਵ ਉਸ ਨੂੰ ਸੰਭਾਵਨਾ ਬਣਾਉਣਾ ਹੈ।’’¹¹ ਉਸ ਨੇ ‘‘ਸੰਭਵ ਦੀ ਭਾਵਨਾ’’ ਦੀ ਲੋੜ ਦਾ ਸੁਝਾਅ ਪੇਸ਼ ਕੀਤਾ ਹੈ।¹²

ਮਸੀਹ ਦੇ ਇਹ ਕਹਿਣ ਦੇ ਬਾਅਦ ਕਿ ‘‘ਨਿਹਚਾ ਨਾਲ ਸਭ ਕਥਾ ਹੋ ਸਕਦਾ ਹੈ, ’’ ਬਾਲਕ ਦੇ ਪਿਤਾ ਨੇ ਛੱਟ ਗਿੜਗਿੜਾ ਕੇ ਆਖਿਆ, ‘‘ਹੇ ਪ੍ਰਭੂ ਜੀ ਮੈਂ ਪਰਤੀਤ ਕਰਦਾ ਹਾਂ, ਮੇਰੀ ਬੇਪਰਤੀਤੀ ਦਾ ਉਪਾਅ ਕਰੋ’’ (ਮਰਕੁਸ 9:23, 24)। ਇਨ੍ਹਾਂ ਸ਼ਬਦਾਂ ਵਿਚ ਇਕ ਬੇਨਤੀ ਹੈ: ‘‘ਇਹ ਸੱਚ ਹੈ ਕਿ ਮੇਰਾ ਵਿਸ਼ਵਾਸ ਉੱਜ ਦਾ ਨਹੀਂ ਹੈ ਜਿਹੋ ਜਿਹਾ ਹੋਣਾ ਚਾਹੀਦਾ ਹੈ, ਪਰ ਇਸ ਦੇ ਬਦਲੇ ਮੇਰੇ ਬੱਚੇ ਨੂੰ ਸਜ਼ਾ ਨਾ ਦਿਓ। ਕਿਰਪਾ ਕਰਕੇ ਉਸਦੀ ਮਦਦ ਕਰੋ! ’’

ਵਿਸ਼ਵਾਸ ਵਧਾਉ ਪ੍ਰਦਰਸ਼ਨ

ਜਿਸੂ ਨੇ ਮੁੰਡੇ ਵੱਲ ਪਰਤ ਕੇ ‘‘ਅਸੁੱਧ ਆਤਮਾ ਨੂੰ ਇਹ ਕਹਿ ਕੇ ਡਾਂਟਿਆ, ¹³ ਹੇ ਗੁੰਗੀ ਬੋਲੀ ਆਤਮਾ ਮੈਂ ਤੈਨੂੰ ਹੁਕਮ ਕਰਦਾ ਹਾਂ ਜੋ ਇਸ ਵਿੱਚੋਂ ਨਿਕਲ ਜਾਹ, ਅਤੇ ਫਿਰ ਕਦੇ ਇਸ ਵਿਚ ਨਾ ਵੜੀ’’¹⁴ (ਮਰਕੁਸ 9:25)। ਭੂਤ ਉਸ ਨੂੰ ਛੱਡ ਕੇ ਚੁੱਪ ਕਰਕੇ ਨਹੀਂ ਗਈ। ਉਹ ਜ਼ੋਰ ਨਾਲ ਚੀਕ ਕੇ ਅਤੇ ਉਸ ਜਵਾਨ ਨੂੰ ‘‘ਮਰੋੜ ਮਰਾੜ’’ ਕੇ ਸੁੱਟ ਗਈ (ਮਰਕੁਸ 9:26)। ਆਰ. ਐਲਨ ਕੋਲ ਨੇ ਇਸ ਪ੍ਰਦਰਸ਼ਨ ਨੂੰ ‘‘[ਇਕ] ਹਾਰੇ ਦੁਸ਼ਮਣ ਦਾ ਕਮਜ਼ੋਰ ਗੁੱਸਾ’’ ਕਿਹਾ ਹੈ।¹⁵ ਅਖੀਰ ਝੱਕਦੇ ਹੋਏ, ਭੂਤ ਮੁੰਡੇ ਵਿੱਚੋਂ ‘‘ਨਿਕਲ ਆਈ’’ (ਮਰਕੁਸ 9:26)।

ਮੁੰਡਾ ਬੁਰੀ ਹਾਲਤ ਵਿਚ ਬੇਜਾਨ ਜਿਹਾ ਪਿਆ ਰਿਹਾ। ਉਹ ‘‘ਅਜਿਹਾ ਹੋ ਗਿਆ, ਐਥੋਂ ਤੋਝੀ ਕਿ ਬਹੁਤ ਸਾਰੇ ਲੋਕ ਕਹਿਣ ਲਗ ਪਏ ਕਿ ਉਹ ਮਰ ਗਿਆ’’ (ਮਰਕੁਸ 9:26)। ‘‘ਪਰ ਜਿਸੂ ਨੇ ਉਸ ਦਾ ਹੱਥ ਫੜ ਕੇ ਉਹਨੂੰ ਉਠਾਲਿਆ, ਅਤੇ ਉਹ ਖੜਾ ਹੋ ਗਿਆ’’ (ਮਰਕੁਸ 9:27)। ਫਿਰ ਉਹ ਦਿਲ ਟੁੰਬਵਾਂ ਪਲ ਆਇਆ, ਜਦ ਮਸੀਹ ਨੇ ਮੁੰਡਾ ‘‘ਉਸ ਦੇ ਪਿਛੇ ਨੂੰ ਸੌਂਪ ਦਿੱਤਾ’’¹⁶ (ਲੂਕਾ 9:42)। ਮਨੁੱਖ ਨਾਕਾਮ ਹੋ ਗਏ ਸਨ, ਪਰ ਯਿਸੂ ਨਹੀਂ। ਇਸ ਪਲ ਦੇ ਬਾਰੇ ਬਰਟਨ ਕਾਫ਼ੀ ਮੈਨ ਨੇ ਲਿਖਿਆ,

ਇਹ ਪੂਰੇ ਸਮੇਂ ਤੋਂ ਲੈ ਕੇ ਅਨਾਦੀਕਾਲ ਤਕ ਦੀ ਨਬੁਵਤ ਹੈ। ਪੀੜ੍ਹੀਆਂ ਉੱਠ ਕੇ ਪ੍ਰਭੂ ਨੂੰ ਠਕਰਾ ਸਕਦੀਆਂ ਹਨ; ਬੇਵਿਸ਼ਵਾਸੇ ਲੋਕ ਹੋਰ ਸ਼ਬਤ ਹੋ ਕੇ ਆਕੜ ਸਕਦੇ ਹਨ; ਅਤੇ ਪ੍ਰਭੂ ਦੇ ਚੇਲੇ ਵੀ ਰੂਹਾਨੀ ਗੱਲਾਂ ਨੂੰ ਨਜ਼ਰਾਂਦਾਜ਼ ਕਰਕੇ ਆਪਣੇ ਆਪ ਨੂੰ ਜਿੰਦਗੀ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਸ਼ਬਤੀਹੀਣ ਬਣਾ ਸਕਦੇ ਹਨ; ਪਰ ਮਸੀਹ ਅਤੇ ਉਸ ਦਾ ਪਵਿੱਤਰ ਵਿਸ਼ਵਾਸ ਕਾਮਯਾਬ ਹਨ। ‘‘ਪਤਾਲ ਦੇ ਫਾਟਕਾਂ’’ ਉਸ ਉੱਤੇ ਭੁੱਝ ਵੱਸ ਨਾ ਹੋਵੇਗਾ ...।¹⁷

ਇਕ ਵਾਰ ਫੇਰ ਮਸੀਹ ਨੇ ਆਪਣੇ ਪਿਤਾ ਦੀ ਵਡਿਆਈ ਕੀਤੀ ਸੀ, ਜਿਸ ਨਾਲ ‘‘ਸਭ ਪਰਮੇਸ਼ੁਰ ਦੀ ਮਹਾਨਤਾ ਤੋਂ ਹੈਰਾਨ ਹੋਏ’’ (ਲੂਕਾ 9:43)।

ਨਿਹਚਾ ਦੀ ਤਾਕਤ (ਮੱਤੀ 17:19-21; ਮਰਕੁਸ 9:28, 29)

ਜਦੋਂ ਜਿਸੂ ਤੇ ਉਸ ਦੇ ਚੇਲੇ ਇਕੱਲੇ ਸਨ ਤਾਂ ਉਨ੍ਹਾਂ ਉਸ ਤੋਂ ਪੁੱਛਿਆ, ‘‘ਅਸੀਂ ਇਸ ਨੂੰ ਕਿਉਂ ਨਾ ਕੱਢ ਸਕੇ?’’ (ਮੱਤੀ 17:19; ਵੇਖੋ ਮਰਕੁਸ 9:28¹⁸)। ਉਨ੍ਹਾਂ ਦਾ ਹੈਰਾਨ ਹੋਣਾ ਸਹੀ ਸੀ। ਮਸੀਹ ਨੇ ਉਨ੍ਹਾਂ ਨੂੰ ‘‘ਇਖਤਿਅਾਰ ਦਿੱਤਾ ਸੀ ਜੋ ਬਿਸ਼ਟ ਆਤਮਾਵਾਂ ਨੂੰ ਕੱਢਣ’’ ਅਤੇ ਉਨ੍ਹਾਂ ਨੂੰ ਖਾਸ ਕਰਕੇ ‘‘ਭੂਤਾਂ ਨੂੰ ਕੱਢਣ’’ ਦੀ ਹਦਾਇਤ ਕੀਤੀ ਸੀ (ਮੱਤੀ 10:1, 8; ਵੇਖੋ ਮਰਕੁਸ 6:7)। ਇਹ ਉਨ੍ਹਾਂ ਨੇ ਇਹ ਕੰਮ ਤਾਂ ਕੀਤਾ ਸੀ, ਕਿਉਂਕਿ ਮਰਕੁਸ ਲਿਖਦਾ ਹੈ ਕਿ ਉਨ੍ਹਾਂ ਨੇ

‘ਬਹੁਤ ਸਾਰਿਆਂ ਭੂਤਾਂ ਨੂੰ ਕੱਢ ਦਿੱਤਾ’ ਸੀ (ਮਰਭਸ 6: 13)। ਇਸ ਲਈ ਜਦ ਉਸ ਪਿਤਾ ਨੇ ਤਰਲਾ ਲਿਆ ਤਾਂ ਉਨ੍ਹਾਂ ਨੂੰ ਜਾਪਿਆ ਹੋਵੇਗਾ ਕਿ ਕੋਈ ਅੰਖਾ ਨਹੀਂ ਹੈ। ਮੈਂ ਉਨ੍ਹਾਂ ਦੇ ਮਜ਼ਬੂਤੀ ਨਾਲ ਇਹ ਕਹਿਣ ਦੀ ਕਲਪਨਾ ਕਰ ਸਕਦਾ ਹਾਂ ਕਿ ‘ਯਿਸੂ ਤਾਂ ਇੱਥੇ ਨਹੀਂ ਹੈ, ਪਰ ਫਿਕਰ ਕਰਨ ਵਾਲੀ ਕੋਈ ਗੱਲ ਨਹੀਂ ਹੈ; ਅਸੀਂ ਸੰਭਾਲ ਲਵਾਂਗੇ! ਤੁੰ ਆਪਣੇ ਪੁੱਤਰ ਨੂੰ ਲੈ ਆ!’’ ਮੈਂ ਬਾਰ ਬਾਰ ਕੋਸ਼ਿਸ਼ ਕਰਨ ਦੇ ਬਾਵਜੂਦ ਭੂਤਾਂ ਨੂੰ ਨਾ ਕੱਢਣ ਤੇ ਉਨ੍ਹਾਂ ਦੀ ਵਧਦੀ ਪਰੇਸ਼ਾਨੀ ਦੀ ਵੀ ਕਲਪਨਾ ਕਰ ਸਕਦਾ ਹਾਂ।

ਵਿਸ਼ਵਾਸ ਦੀ ਕਮੀ

ਯਿਸੂ ਨੇ ਸਮਝਾਇਆ ਕਿ ਉਨ੍ਹਾਂ ਦੀ ਕੋਸ਼ ਕਿਉਂ ਨਹੀਂ ਕਾਮਯਾਬ ਹੋ ਰਹੀ ਸੀ: ‘‘ਆਪਣੇ ਵਿਸ਼ਵਾਸ ਦੀ ਕਮੀ ਦੇ ਕਰਕੇ’’¹⁹ (ਮੱਤੀ 17:20)। ਰਸੂਲਾਂ ਨੂੰ ਆਪਣੇ ਉੱਪਰ ਕੁਝ ਤਾਂ ਵਿਸ਼ਵਾਸ ਸੀ, ਨਹੀਂ ਤਾਂ ਉਹ ਮੁੰਡੇ ਨੂੰ ਚੰਗਾ ਕਰਨ ਦੀ ਕੋਸ਼ਿਸ਼ ਹੀ ਨਾ ਕਰਦੇ; ਪਰ ਕਿਤੇ ਨਾ ਕਿਤੇ ਉਨ੍ਹਾਂ ਦੇ ਵਿਸ਼ਵਾਸ ਵਿਚ ਕਮੀ ਸੀ। ਪ੍ਰਭੂ ਨੇ ਅੱਗੇ ਆਖਿਆ, ‘‘ਕਿਉਂ ਜੋ ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਤੁਹਾਡੇ ਵਿਚ ਰਾਈ ਦੇ ਦਾਣੇ ਸਮਾਨ ਨਿਹਚਾ ਹੋਵੇ ਤਾਂ ਤੁਸੀਂ ਇਸ ਪਹਾੜ ਨੂੰ ਕਹੋਗੇ²⁰ ਜੋ ਐਪਰੋਂ ਹਟ ਕੇ ਉਸ ਥਾਂ ਚਲਿਆ ਜਾਹ ਅਤੇ ਉਹ ਚਲਿਆ ਜਾਵੇਗਾ ਅਤੇ ਤੁਹਾਨੂੰ ਕੋਈ ਕੰਮ ਅਣਹੋਣਾ ਨਾ ਹੋਵੇਗਾ’’²¹ (ਮੱਤੀ 17:20²²)।

ਪਹਾੜ ਵਾਲੀ ਮਸੀਹ ਦੀ ਮਿਸਾਲ ਨਾਲ ਕਈ ਲੋਕ ਖਿੱਚੇ ਜਾਂਦੇ ਅਤੇ ਉਲੱਝਣ ਵਿਚ ਪੈ ਜਾਂਦੇ ਹਨ। ਉਸ ਨੇ ਬਾਅਦ ਵਿਚ ਨਿਹਚਾ ਨਾਲ ਦੁਆ ਦੇ ਮਹੱਤਵ ਤੇ ਜ਼ੋਰ ਦੇਣ ਲਈ ਇਹੀ ਉਦਾਹਰਨ ਵਰਤਣੀ ਸੀ (ਮੱਤੀ 21:21, 22; ਮਰਭਸ 11:22–24)²³ ਮੈਨੂੰ ਇਕ ਬਜ਼ੁਰਗ ਔਰਤ ਦੀ ਕਹਾਣੀ ਯਾਦ ਆਉਂਦੀ ਹੈ, ਜਿਸ ਨੇ ਖੂਹ ਵਿੱਚੋਂ ਪਾਣੀ ਲਿਆਉਣ ਲਈ ਪਹਾੜੀ ਤੇ ਚੜ੍ਹਨਾ ਸੀ। ਇਨ੍ਹਾਂ ਆਇਤਾਂ ਨੂੰ ਪੜ੍ਹ ਕੇ ਉਸ ਨੇ ਦੁਆ ਕੀਤੀ, ‘‘ਰੇ ਖੁਦਾ, ਮੈਂ ਨਿਹਚਾ ਕਰਦੀ ਹਾਂ! ਇਸ ਲਈ ਇਹ ਪਹਾੜੀ ਹਟਾ ਦੇ!’’ ਦੁਆ ਕਰਨ ਦੇ ਬਾਅਦ ਉਸ ਨੇ ਉੱਪਰ ਵੇਖਿਆ, ਤਾਂ ਹੈਰਾਨ ਰਹਿ ਗਈ, ‘‘ਮੇਰੀ ਉਮੀਦ ਮੁਤਾਬਿਕ ਹੀ ਹੋਇਆ! ਇਹ ਤਾਂ ਇੱਥੇ ਹੀ ਹੈ!’’ ਸਾਫ਼ ਕਹੀਏ ਤਾਂ ਉਸ ਦੀ ਦੁਆ ਨਿਹਚਾ ਨਾਲ ਕੀਤੀ ਗਈ ਦੁਆ ਨਹੀਂ ਸੀ।

ਪਰ ਜਦੋਂ ਅਸੀਂ ਮੂਲ ਅਰਥਾਂ ਵਿਚ ਭਾਵ ਧਰਤੀ ਦੇ ਛੁੱਟ ਨਿਕਲਣ ਦੇ ਅਰਥਾਂ ਵਿਚ ਸੋਚਦੇ ਹਾਂ ਤਾਂ ਇਸ ਆਇਤ ਨਾਲ ਬੇਇਨਮਾਫ਼ੀ ਹੈ। ਅਜਿਹਾ ਕੋਈ ਸੰਕੇਤ ਨਹੀਂ ਹੈ ਕਿ ਯਿਸੂ ਤੇ ਉਹਦੇ ਚੇਲਿਆਂ ਨੇ ਕਈ ਸਚਮੁਚ ਕਿਸੇ ਪਹਾੜ ਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਪ੍ਰਭੂ ਦੇ ਰੂਹਾਨੀ ਕਾਰਜਕ੍ਰਮ ਵਿਚ ਅਜਿਹੇ ਮੌਜੂਦਾ ਦਾ ਕੋਈ ਮਕਸਦ ਨਹੀਂ ਸੀ।

ਮਸੀਹ ਦੇ ਸਮੇਂ ਵਿਚ ਪਹਾੜਾਂ ਦੀ ਵਰਤੋਂ ਆਮ ਕਰਕੇ ਸੰਕੇਤਕ ਭਾਸ਼ਾ ਵਿਚ ਕੀਤੀ ਜਾਂਦਾ ਸੀ। ਪਹਾੜ ਅਸਲ ਵਿਚ ਕੋਈ ਵੱਡਾ ਅੰਖਾ ਕੰਮ ਹੁੰਦਾ ਸੀ, ਜਿਸ ਤੋਂ ਲੋਕ ਜਾਣੂ ਹੁੰਦੇ ਸਨ। ਅਸੀਂ ‘‘ਦੂੱਖਾਂ ਦਾ ਪਹਾੜ’’²⁴ ਤਾਂ ‘‘ਰਾਈ ਦਾ ਪਹਾੜ ਬਣਾਉਣਾ’’ ਅਖਾਣ ਦੀ ਵਰਤੋਂ ਕਰਕੇ ਅਜਿਹੇ ਹੀ ਅਰਥ ਦਿੰਦੇ ਹਾਂ।

ਯਹੂਦੀਆਂ ਵਿਚ, ‘‘ਪਹਾੜ ਨੂੰ ਹਟਾਉਣਾ’’ ਰੁਕਾਵਟਾਂ ਤੇ ਕਾਬੂ ਪਾਉਣ ਲਈ ਇਕ ਮਸ਼ਹੂਰ ਰੂਪਰ ਸੀ (ਵੇਖੋ ਯਸਾਯਾਹ 40:4; 49:11; 54:10)। ਰੱਬੀ ਲੋਕ ਪਹਾੜ ਵਰਗੀਆਂ ਲੱਗਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਅਜਿਹੇ ਵਾਕ ਅੰਸ ਦੀ ਵਰਤੋਂ ਕਰਦੇ ਸਨ²⁵ ਮੱਤੀ 17 ਵਿਚ ਯਕੀਨਨ ਇਹ ਇਸੇ ਅਰਥ ਵਿਚ ਵਰਤਿਆ ਗਿਆ ਹੈ। ਇਸ ਤੇ ਵਿਚਾਰ ਕਰੋ, ਜਿੰਦਗੀ ਵੱਲੋਂ ਸਾਡੇ ਰਾਹ ਵਿਚ ਰੱਖੋ ਜਾਣ ਵਾਲੇ ਕੁਝ ‘‘ਪਹਾੜਾਂ’’ ਦੀ ਤੁਲਨਾ ਵਿਚ ਮਿੱਟੀ ਅਤੇ ਪੱਥਰ ਦੇ ਪਹਾੜ ਕੁਝ ਵੀ ਨਹੀਂ ਹਨ। ਸੈਨੂੰ ਸਿੱਟੀ ਚੁੱਕਣ ਵਾਲੀ ਮਸੀਨ, ਇਸ ਮਸੀਨ ਨੂੰ ਚਲਾਉਣ ਵਾਲਾ ਅਤੇ ਸਮੇਂ

ਦੀ ਕੋਈ ਹੱਦ ਨਾ ਦਿੱਤੀ ਜਾਵੇ ਤਾਂ ਮੈਂ ਹਰ ਪਹਾੜ ਨੂੰ ਡੇਗ ਸਕਦਾ ਹਾਂ, ਪਰ ਮਨੁੱਖ ਦੀਆਂ ਧਰਤੀ ਤੇ ਅੰਕੜਾਂ ਦੇ ਪਹਾੜਾਂ ਬਾਰੇ ਮੇਰੇ ਅੰਦਰ ਅਜਿਹਾ ਆਤਮ ਵਿਸ਼ਵਾਸ ਨਹੀਂ ਹੈ।

ਚੇਲਿਆਂ ਨੇ ਬਾਅਦ ਵਿਚ ਤਕਲੀਫ ਅਤੇ ਸਤਾਅ ਦੇ ਉੱਚੇ ਉੱਚੇ ਪਹਾੜਾਂ ਦਾ ਸਾਹਮਣਾ ਕਰਨਾ ਸੀ (ਵੇਖੋ ਮੱਤੀ 5: 11; ਰਸੂਲਾਂ ਦੇ ਕੰਮ 8: 1, 3)। ਉਨ੍ਹਾਂ ਨੂੰ ਇਹ ਭਰੋਸਾ ਨਹੀਂ ਚਾਹੀਦਾ ਸੀ ਕਿ ਧਰਤੀ ਤੇ ਮੌਜੂਦ ਪੱਥਰਾਂ ਦੇ ਢੇਰਾਂ ਨਾਲ ਛੁਟਕਾਰਾ ਪਾ ਸਕਦੇ ਹਨ। ਉਨ੍ਹਾਂ ਨੂੰ ਇਹ ਪਤਾ ਹੋਣਾ ਜ਼ਰੂਰੀ ਸੀ ਕਿ ਪ੍ਰਭੂ ਦੀ ਮਦਦ ਨਾਲ ਉਹ ਸ਼ੈਤਾਨ ਦੀ ਪ੍ਰੇਰਣਾ ਪਾਏ ਅਤੇ ਮਨੁੱਖ ਦੇ ਬਣਾਏ ਗਏ ਉਨ੍ਹਾਂ ਨੂੰ ਨਿਰਾਸ਼ ਕਰਨ ਵਾਲੇ ਪਹਾੜਾਂ ਨੂੰ ਪਾਰ ਕਰ ਸਕਦੇ ਸਨ।

ਮਸੀਹ ਆਪਣੇ ਪੈਰੋਕਾਰਾਂ ਨੂੰ ਭਰੋਸਾ ਦੁਆ ਰਿਹਾ ਸੀ ਕਿ ਉਹ ਕਿਸੇ ਵੀ ਤਕਲੀਫ ਤੇ ਛੱਡਹਿ ਪਾ ਸਕਦੇ ਹਨ ਜੇ ਉਨ੍ਹਾਂ ਵਿਚ ਰਾਈ ਦੇ ਦਾਣੇ ਜਿੰਨੀ ਵੀ ਨਿਹਚਾ ਹੋਵੇ। ਰਾਈ ਦਾ ਬੀਜ ਜਿਹੜਾ ਸਾਰੇ ਬੀਜਾਂ ਵੱਚੋਂ ਛੋਟਾ ਹੁੰਦਾ ਹੈ, ਜਿਸੂ ਨੇ ਜਿਸ ਦੀ ਵਰਤੋਂ ਅਕਸਰ ਇਹ ਸੰਕੇਤ ਦੇ ਤੌਰ 'ਤੇ ਕੀਤੀ ਸੀ, ਜੋ ਸਭ ਤੋਂ ਛੋਟਾ ਹੈ (ਮੱਤੀ 13: 31; ਲੂਕਾ 13: 19; 17: 5, 6)। ਮੱਤੀ 17: 20 ਵਿਚ ਜੋ ਫਰਕ ਦੱਸਿਆ ਗਿਆ ਹੈ, ਉਹ ਉਸ ਦੇ ਸੁਣਨ ਵਾਲਿਆਂ ਦੀ ਜਾਣਕਾਰੀ ਵਿਚ ਸਭ ਤੋਂ ਛੋਟੇ (ਰਾਈ ਦੇ ਬੀਜ) ਅਤੇ ਸਭ ਤੋਂ ਵੱਡੇ (ਪਹਾੜ) ਦੇ ਬੀਜ ਦਾ ਫਰਕ ਸੀ। ਇਸ ਤਰ੍ਹਾਂ ਪ੍ਰਭੂ ਨੇ ਵਿਸ਼ਵਾਸ ਦੀ ਅਦੁੱਤੀ ਸਮਰਥ ਤੇ ਜ਼ੋਰ ਦਿੱਤਾ ਸੀ।

ਪਰ ਉਦਾਹਰਣ ਦੇ ਤੌਰ 'ਤੇ ਰਾਈ ਦੇ ਬੀਜ ਦੀ ਵਰਤੋਂ ਕਰਦਿਆਂ ਮਸੀਹ ਦੇ ਮਨ ਵਿਚ ਸਿਰਫ ਉਸ ਦਾ ਅਕਾਰ ਹੀ ਨਹੀਂ ਸੀ। ਜਦ ਕਿ NASB ਵਿਚ ‘‘ਰਾਈ ਦੇ ਦਾਣੇ ਜਿੰਨਾ ਵਿਸ਼ਵਾਸ’’ ਲਿਖਿਆ ਹੈ, ਪਰ ਮੂਲ ਲਿਖਤ ਵਿਚ ‘‘ਅਕਾਰ’’ ਸ਼ਬਦ ਨਹੀਂ ਹੈ। ਯੂਨਾਨੀ ਬਾਈਬਲ ਵਿਚ ‘‘ਰਾਈ ਦੇ ਬੀਜ ਜਿੰਨਾ ਵਿਸ਼ਵਾਸ’’ ਹੈ (ਪੰਜਾਬੀ ਅਤੇ KJV ਅਨੁਵਾਦ ਵੇਖੋ)। ਇਸ ਬੀਜ ਵਿਚ ਕਈ ਖੂਬੀਆਂ ਹਨ, ਜਿਸ ਦਾ ਸਬੰਧ ਉਸ ਨਿਹਚਾ ਨਾਲ ਹੈ ਜੋ ਸਾਡੇ ਅੰਦਰ ਹੋਣੀ ਲਾਜ਼ਮੀ ਹੈ। ਉਦਾਹਰਨ ਵੱਜੋਂ:

- ਰਾਈ ਦਾ ਬੀਜ ਛੋਟਾ ਹੈ, ਪਰ ਅਸਲੀ ਹੈ।
- ਰਾਈ ਦਾ ਬੀਜ ਛੋਟਾ ਹੈ, ਪਰ ਜਿੱਦਾ ਹੈ ਜਿਵੇਂ ਸਾਡੀ ਨਿਹਚਾ ਦਾ ਹੋਣਾ ਵੀ ਜ਼ਰੂਰੀ ਹੈ (ਵੇਖੋ ਯਾਕੂਬ 2: 26)।
- ਰਾਈ ਦਾ ਬੀਜ ਛੋਟਾ ਹੈ, ਪਰ ਇਸ ਦੀ ਤਾਕਤ ਵੱਡੀ ਹੈ (ਵੇਖੋ ਲੂਕਾ 13: 19)।
- ਰਾਈ ਦਾ ਬੀਜ ਛੋਟਾ ਅਤੇ ਕਮਜ਼ੋਰ ਹੈ, ਪਰ ਉਹ ਆਪਣੇ ਆਲੇ ਦੁਆਲੇ ਦੀ ਮਿੱਟੀ ਦੀ ਤਾਕਤ ਨੂੰ ਮੰਨਣ ਨੂੰ ਤਿਆਰ ਹੈ।²⁶

ਚੌਥੀ ਖੂਬੀ ਸਭ ਤੋਂ ਫੈਸਲਾਕੁਨ ਹੈ। ਸਾਡੇ ਵਿਸ਼ਵਾਸ ਦੇ ਅਕਾਰ ਦਾ ਓਨਾ ਮਹੱਤਵ ਨਹੀਂ ਹੈ ਜਿੰਨਾ ਕਿ ਸਾਡੀ ਨਿਹਚਾ ਦੇ ਕੇਂਦਰ ਦਾ ਹੈ। ਪੌਲਸ ਨੇ ਕਿਹਾ ਸੀ, “... ਮੈਂ ਸਭ ਕੁਝ ਕਰ ਸਕਦਾ ਹਾਂ” (ਫਿਲਿਪੀਆਂ 4: 13)। ਇਹ ਵਧੇਰੇ ਕਰ ਕੇ ‘‘ਨਿਹਚਾ ਕਰਨ ਵਾਲੇ ਲਈ ਸਭ ਕੁਝ ਹੋ ਸਕਦਾ ਹੈ’’ (ਮਰਕੁਸ 9: 23) ਜਿਹਾ ਹੈ। ਪਰ ਪੌਲਸ ਦੀ ਗੱਲ ਦੇ ਅਖੀਰ ਵਿਚ ਧਿਆਨ ਦਿਓ ‘‘ਜੋ ਮੈਨੂੰ ਸਮਰਥ ਦੰਦਾ ਹੈ ਉਸ ਵਿਚ ਮੈਂ ਸਭ ਕੁਝ ਕਰ ਸਕਦਾ ਹਾਂ’’ (ਫਿਲਿਪੀਆਂ 4: 13)। ਸਾਡੀ ਨਿਹਚਾ ਸਾਨੂੰ ਓਨੀ ਜਿੰਨੀ ਉਹ ਦਿੰਦੀ ਹੈ, ਜਿਸ ਵਿਚ ਅਸੀਂ ਯਕੀਨ ਕਰਦੇ ਹਾਂ। ਕਲਪਨਾ ਕਰੋ ਕਿ ਤੁਸੀਂ ਸੜਕ ਤੇ ਚੱਲ ਰਹੇ ਹੋ ਅਤੇ ਪੁਲ ਤਕ ਆ ਪਹੰਚੇ ਦਰਿਆ ਤੇ ਹੋ। ਪੁਲ ਨੂੰ ਤੁਸੀਂ ਉਦੋਂ ਤਕ ਪਾਰ ਨਹੀਂ ਕਰ ਸਕੋਗੇ ਜਦ ਤਕ ਤੁਹਾਨੂੰ ਯਕੀਨ ਨਹੀਂ ਹੁੰਦਾ ਕਿ ਉਹ ਤੁਹਾਡਾ ਭਾਰ ਝੱਲ ਲਵੇਗਾ। ਪਰ ਇਸ ਤੋਂ ਚੱਲਦੇ ਹੋਏ ਕੀ ਤੁਹਾਨੂੰ ਇਸ ਤੋਂ ਸਹਾਰਾ ਮਿਲਦਾ ਹੈ? ਮੈਨੂੰ ਉਮੀਦ ਹੈ ਕਿ ਤੁਸੀਂ ਸਮਝ ਗਏ ਹੋਵੋਗੇ ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ: ਅਸੀਂ ਆਪਣੇ ਵਿਸ਼ਵਾਸ ਦੇ ਅਕਾਰ ਦੀ ਚਿੱਤਾ ਨਾ

ਕਰੋ ਕਿਉਂਕਿ ਅਸੀਂ ਉਹੀ ਹੋਵਾਂਗੇ, ਜਿਸ ਤੇ ਅਸੀਂ ਨਿਹਚਾ ਕਰਦੇ ਹਾਂ।

ਜਿਸੂ ਦੀ ਗੱਲ ਕਿ ‘‘ਨਿਹਚਾ ਕਰਨ ਵਾਲਿਆਂ ਲਈ ਸੱਭੇ ਕੁਝ ਹੋ ਸਕਦਾ ਹੈ’’ ਉਸ ਦੇ ਅਗਲੇ ਐਲਾਨ ਨੂੰ ਧਿਆਨ ਵਿਚ ਰੱਖ ਕੇ ਵਿਚਾਰਿਆ ਜਾਣਾ ਚਾਹੀਦਾ ਹੈ ਕਿ ‘‘ਪਰਮੇਸ਼ੁਰ ਲਈ ਸਭ ਕੁਝ ਸੰਭਵ ਹੈ’’ (ਮੱਤੀ 19:26)। ਸ਼ਕਤੀ ਦੇ ਜ਼ਰੀਏ ਦੇ ਬਿਨਾ ਕੋਈ ਸ਼ਕਤੀ ਨਹੀਂ ਹੈ। ਪੌਲਸ ਨੇ ਲਿਖਿਆ ਹੈ, ‘‘ਕਿਉਂਕਿ ਮੈਂ ਉਹ ਨੂੰ ਜਾਣਦਾ ਹਾਂ ਜਿਸ ਦੀ ਮੈਂ ਪਰਤੀਤੀ ਕੀਤੀ, ਜਾਣਦਾ ਹਾਂ; ਅਤੇ ਮੈਨੂੰ ਨਿਹਚਾ ਹੈ ਭਈ ਉਹ ਮੇਰੀ ਅਮਾਨਤ ਦੀ ... ਰਖਵਾਲੀ ਕਰ ਸਕਦਾ ਹੈ’’ (2 ਤਿਮੋਸਿਉਸ 1:12)। ਹਿਊਂਗੇ ਸੈਕੋਰਡ ਨੇ ਇਸ ਆਇਤ ਦੇ ਪਹਿਲੇ ਹਿੱਸੇ ਦਾ ਅਨੁਵਾਦ ਇਵੇਂ ਕੀਤਾ ਹੈ, ‘‘ਮੈਂ ਉਸ ਨੂੰ ਜਿਸ ਤੇ ਮੈਂ ਭਰੋਸਾ ਕੀਤਾ ਹੈ ਜਾਣਦਾ ਹਾਂ ...’’²⁷

ਦੁਆ ਵਿਚ ਚੂਕ

ਮਰਕੁਸ ਦੀ ਲਿਖਤ, ਚੇਲਿਆਂ ਨੂੰ ਯਿਸੂ ਦੇ ਜਵਾਬ ਤੇ ਵਿਚਾਰ ਕਰਦੇ ਹੋਏ ਇਨ੍ਹਾਂ ਗੱਲਾਂ ਨੂੰ ਦਿਲ ਵਿਚ ਰੱਖਣ ਇਸ ਲੇਖਕ ਮੁਤਾਬਿਕ, ਜਦ ਚੇਲਿਆਂ ਨੇ ਪੁੱਛਿਆ ਕਿ ਉਹ ਭੂਤਾਂ ਨੂੰ ਕਿਉਂ ਨਾ ਕੱਢ ਸਕੇ, ਤਾਂ ਪ੍ਰਭੂ ਦਾ ਜਵਾਬ ਸੀ ‘‘ਇਸ ਪ੍ਰਕਾਰ ਦੀ²⁸ ਪ੍ਰਾਰਥਨਾ ਬਿਨਾ ਕਿਸੇ ਹੋਰ ਤਵ੍ਹਾਂ ਨਾਲ ਨਿਕਲ ਨਹੀਂ ਸਕਦੀ’’²⁹ (ਮਰਕੁਸ 9:29)। ਜੇ ਅਸੀਂ ਇਸ ਵਾਕ ਨੂੰ ਵੱਖ ਕਰ ਦਿੱਤੇ, ਤਾਂ ਇਸ ਤੋਂ ਇਹ ਪ੍ਰਭਾਵ ਜਾਵੇਗਾ ਕਿ ਚੇਲੇ ਭੂਤਾਂ ਨੂੰ ਇਸ ਕਰਕੇ ਨਹੀਂ ਕੱਢ ਸਕੇ, ਕਿਉਂਕਿ ਭੂਤ ਕੱਢਣ ਲੱਗਿਆਂ ਉਨ੍ਹਾਂ ਦੁਆ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਜੇ ਅਸੀਂ ਕਹਣੀ ਦੀ ਸਮੀਖਿਆ ਕਰੀਏ ਤਾਂ ਪਾਵਾਂਗੇ ਕਿ ਭੂਤਾਂ ਨੂੰ ਕੱਢਣ ਤੋਂ ਪਹਿਲਾਂ ਯਿਸੂ ਨੇ ਦੁਆ ਨਹੀਂ ਕੀਤੀ ਸੀ। ਪਰ ਉਸ ਨੇ ਉਸ ਆਤਮਾ ਨੂੰ ਮੁੰਡੇ ਵਿੱਚੋਂ ਜਾਣ ਦਾ ਹੁਕਮ ਦੇਣ ਤੋਂ ਪਹਿਲਾਂ ਪਹਾੜ ਤੇ ਰਾਤ ਭਰ ਖੁਦਾ ਨਾਲ ਸੰਗਤੀ ਜ਼ਰੂਰ ਕੀਤੀ ਸੀ (ਵਿਖੇ ਲੂਕਾ 9:28)।

ਬਹੁਤੀ ਸੰਭਾਵਨਾ ਹੈ ਕਿ ਦੁਆ ਦਾ ਹਵਾਲਾ ਇਹ ਸੰਕੇਤ ਦਿੰਦਾ ਹੈ ਕਿ ਚੇਲਿਆਂ ਨੇ ਆਮ ਅਰਥਾਂ ਵਿਚ ਆਪਣੀ ਜ਼ਿੰਦਗੀ ਵਿਚ ਅਣਗੋਲਿਆਂ ਜਾਂ ਘੋਲ ਕਰ ਛੱਡੀ। ਦੁਆ ਕੋਈ ‘‘ਮੰਤਰ’’ ਨਹੀਂ ਹੈ, ਜਿਸ ਨੂੰ ਬੋਲਣ ਨਾਲ ਮੋਅਜ਼ਜ਼ੇ ਹੋ ਜਾਣ; ਦੁਆ ਤਾਂ ਸੰਸਾਰ ਦੇ ਰਚਣਹਾਰੇ ਉੱਤੇ ਆਪਣੀ ਨਿਰਭਰਤਾ ਨੂੰ ਕਬੂਲਣਾ ਹੈ। ਬਹੁਤੇ ਲੇਖਕ ਮੰਨਦੇ ਹਨ ਕਿ ਚੇਲਿਆਂ ਦੇ ਨਾਕਾਮ ਹੋਣ ਦਾ ਕਾਰਣ ਇਹ ਸੀ ਕਿ ਭੂਤਾਂ ਨੂੰ ਕੱਢਣ ਲਈ ਉਨ੍ਹਾਂ ਦਾ ਵਿਸ਼ਵਾਸ ਖੁਦਾ ਤੋਂ ਹਟ ਕੇ ਆਪਣੇ ਉੱਤੇ ਹੋ ਗਿਆ ਸੀ। ਜੋਨ ਵੈਂਕਲਿਨ ਕਾਰਟਰ ਨੇ ਸੁਝਾਅ ਦਿੱਤਾ ਕਿ ਉਹ ‘‘ਵਿਵੇਕੀ ਢੰਗ ਨਾਲ ਖੁਦਾ ਤੇ ਨਿਰਭਰ ਹੋਣ ਨਾਲੋਂ ਅਤੀ ਆਤਮ ਵਿਸ਼ਵਾਸ ਨਾਲ ਭਰ ਗਏ’’ ਸਨ³⁰ ਸਮਸੂਨ ਵਾਂਗ ਉਹ ਜੰਗ ਵਿਚ ਚਲੇ ਤਾਂ ਗਏ ਸਨ, ਪਰ ਉਹ ਨਹੀਂ ਜਾਣਦੇ ਸਨ ਕਿ ਉਨ੍ਹਾਂ ਦੀ ਸਮਰਥ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ ਸੀ (ਨਿਆਈਆਂ 16:20)।

ਸਾਡੇ ਵਿੱਚੋਂ ਕਿਸੇ ਨਾਲ ਵੀ ਇਹ ਵਾਪਰ ਸਕਦਾ ਹੈ! ਖੁਦਾ ਸਾਨੂੰ ਦਾਨ ਦਿੰਦਾ ਅਤੇ ਸਾਡੀਆਂ ਕੋਸ਼ਿਸ਼ਾਂ ਵਿਚ ਬਰਕਤ ਦਿੰਦਾ ਹੈ, ਅਤੇ ਇਹ ਤਦ ਤਕ ਮਿਲਦੀ ਰਹਿੰਦੀ ਹੈ ਜਦ ਤਕ ਅਸੀਂ ਤਰਕ ਦੇਣ ਲਈ ਆਪਣੇ ਸਮਰਥ ਤੇ ਫੈਸਲਾ ਲੈਣ ਲਈ ਆਪਣੀ ਬੁਧੁ ਤੇ ਅਤੇ ਕੰਮ ਕਰਨ ਲਈ ਆਪਣੀ ਤਾਕਤ ਤੇ ਭਰੋਸਾ ਨਹੀਂ ਕਰਦੇ। ਜਦੋਂ ਆਪਣੇ ਆਪ ਤੇ ਭਰੋਸਾ ਕਰਨ ਲਗਦੇ ਹਾਂ, ਤਾਂ ਰੂਹਾਨੀ ਨਿਹਚਾ ਦੂਰ ਨਹੀਂ ਹੁੰਦੀ ਹੈ!

ਇਹ ਉਹ ਅੱਗ ਹੈ, ਜਿਹੜੀ ਬੁਝਣੀ ਨਹੀਂ ਚਾਹੀਦੀ ਹੈ, ਇਸ ਵਿਚ ਤੇਲ ਪਾਉਂਦੇ ਰਹਿਣਾ ਲਾਜ਼ਮੀ ਹੈ³¹ ਇਵੇਂ ਹੀ ਰੂਹਾਨੀ ਜ਼ਿੰਦਗੀ ਨੂੰ ਮਜ਼ਬੂਤ ਰੱਖਣ ਲਈ ਪ੍ਰਭੂ ਨਾਲ ਸਬੰਧਾਂ ਨੂੰ ਨਵਿਆਉਣਾ ਜ਼ਰੂਰੀ ਹੈ। ਯਾਕੂਬ ਨੇ ਕਿਹਾ ਹੈ, ‘‘ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਏਗਾ’’ (ਯਾਕੂਬ 4:8)। ਯਸਾਧਾਰ ਨਥੀ ਨੇ ਲਿਖਿਆ ਸੀ, ‘‘ਪਰ ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਉ ਬਲ ਪਾਉਣਗੇ,

ਉਹ ਉਕਾਬਾਂ ਵਾਂਗ ਖੰਭਾਂ ਤੇ ਉੱਠਣਗੇ, ਉਹ ਦੌੜਨਗੇ ਅਤੇ ਨਾ ਥੱਕਣਗੇ' ' (ਯਸਾਯਾਹ 40:31)।

ਵਿਸ਼ਵਾਸ ਦਾ ਜ਼ਰੀਆ

ਨਿਹਚਾ ਦੇ ਮਿਲਣ ਦੇ ਵਸੀਲੇ ਦੀ ਸਮੀਖਿਆ ਕਰ ਲੈਣ ਦੇ ਬਾਬਦ, ਆਓ ਥੋੜ੍ਹੀ ਦੇਰ ਲਈ ਇਸ ਨੂੰ ਆਪਣੇ ਉੱਤੇ ਲਾਗੂ ਕਰਦੇ ਹਾਂ।³²

ਸੱਕ ਦੇ ਜ਼ਰੀਏ

ਇਸ ਵੇਰਵੇ ਵਿਚ ਪਹਿਲੀ ਗੱਲ ਜਿਹੜੀ ਸਾਡੇ ਸਾਹਮਣੇ ਆਉਂਦੀ ਹੈ, ਉਹ ਇਹ ਹੈ ਕਿ ਇਨ੍ਹਾਂ ਹਾਲਤਾਂ ਵਿਚ ਕਈਆਂ ਨੂੰ ਆਪਣੇ ਵਿਸ਼ਵਾਸ ਨਾਲ ਸੰਘਰਸ਼ ਕਰਨਾ ਪੈਂਦਾ ਹੈ, ਜਿਨ੍ਹਾਂ ਵਿਚ ਉਹ ਪਿਤਾ ਦੇ ਚੇਲੇ ਵੀ ਸਨ। ਲੋਕ ਅੱਜ ਆਪਣੇ ਵਿਸ਼ਵਾਸ ਨਾਲ ਸੰਘਰਸ਼ ਕਰਦੇ ਹਨ। ਇਸ ਦੇ ਕੁਝ ਕਾਰਣ ਹਨ ਕਿ ਅਜਿਹਾ ਕਿਉਂ ਹੈ, ਉਹ ਸਾਡੇ ਬਾਈਬਲ ਪਾਠ ਵਿਚ ਮਿਲ ਸਕਦੇ ਹਨ।

ਬੁਰਿਆਈ ਦੀ ਮੁਸ਼ਕਿਲ। ਹੋ ਸਕਦਾ ਹੈ ਕਿ ਲੋਕਾਂ ਦੇ ਸੱਕ ਦਾ ਪਹਿਲਾ ਕਾਰਣ ਇਹ ਹੈ ਕਿ ਉਨ੍ਹਾਂ ਭਲੇ ਲੋਕਾਂ ਨਾਲ ਬੁਰਾ ਹੁੰਦਾ ਵੇਖਿਆ ਹੈ। ਇਸ ਘਟਨਾ ਵਿਚ, ਸਾਨੂੰ ਅਜਿਹਾ ਕੋਈ ਸੰਕੇਤ ਨਹੀਂ ਮਿਲਦਾ ਕਿ ਐਨੇ ਭਿਆਨਕ ਸਤਾਅ ਦਾ ਦੋਸ਼ੀ ਮੁੰਡਾ ਹਰ ਤਰ੍ਹਾਂ ਦੋਸ਼ੀ ਸੀ। ਇਸ ਜਵਾਬ ਦਾ ਕਿ ਭਲੇ ਲੋਕਾਂ ਨਾਲ ਬੁਰਾ ਕਿਉਂ ਹੁੰਦਾ ਹੈ, ਝੱਟਪੱਟ ਕੋਈ ਜਵਾਬ ਨਹੀਂ ਮਿਲਦਾ,³³ ਪਰ ਕਹਾਣੀ ਦੇ ਦੋ ਪਹਿਲੂਆਂ ਤੇ ਧਿਆਨ ਦੇਣਾ ਲਾਹੌਰੰਦ ਹੈ: (1) ਅਖੀਰ ਵਿਚ, ਸਭ ਕੁਝ ਠੀਕ ਹੋ ਗਿਆ, (2) ਅਤੇ ਯਿਸੂ ਨੇ ਇਸ ਮੌਕੇ ਦੀ ਵਰਤੋਂ ਆਪਣੇ ਪਿਤਾ ਨੂੰ ਵਡਿਆਈ ਦੇਣ ਲਈ ਕੀਤੀ ਸੀ (ਲੁਕਾ 9:43)।³⁴

ਚੇਲਿਆਂ ਦੀ ਲਾਚਾਰੀ। ਰਸੂਲ ਉੱਥੋਂ ਨਾਕਾਮ ਹੋ ਗਏ, ਜਿਥੋਂ ਉਨ੍ਹਾਂ ਕਾਮਯਾਬ ਹੋਣਾ ਸੀ। ਲੋਕ ਕਈ ਵਾਰ ਮਸੀਹੀ ਲੋਕਾਂ ਦੀਆਂ ਕਮਜ਼ੋਰੀਆਂ ਬਾਰੇ ਭਰਮ ਵਿਚ ਧੈ ਜਾਂਦੇ ਹਨ ਅਤੇ ਬੁਦਾ ਵਿਚ ਆਪਣੇ ਵਿਸ਼ਵਾਸ ਨੂੰ ਇਸ ਤੋਂ ਪ੍ਰਭਾਵਿਤ ਹੋਣ ਦਿੰਦੇ ਹਨ। ਉਨ੍ਹਾਂ ਨੂੰ ਇਹ ਸਮਝਾਉਣਾ ਲਾਜ਼ਮੀ ਹੈ ਕਿ ਸਾਡਾ ਭਰੋਸਾ ਮਨੁੱਖਾਂ ਤੇ ਨਹੀਂ, ਜਿਹੜੇ ਸਾਨੂੰ ਨਿਰਾਸ ਹੀ ਕਰਦੇ ਹਨ, ਬਲਕਿ ਉਸ ਵਿਚ ਹੋਣਾ ਲਾਜ਼ਮੀ ਹੈ ਜਿਹੜਾ ਆਪਣੇ ਢੂੰਢਣ ਵਾਲਿਆਂ ਨੂੰ ਕਦੇ ਨਗਜ਼ ਨਹੀਂ ਕਰਦਾ (ਜ਼ਬੂਰ 9:10)।

ਦੁਨੀਆ ਦੇ ਹਮਲੇ। ਪਿਤਾ ਦਾ ਕਮਜ਼ੋਰ ਵਿਸ਼ਵਾਸ ਚੇਲਿਆਂ ਦੀ ਨਾਕਾਮੀ ਕਾਰਣ ਹੀ ਨਹੀਂ, ਬਲਕਿ ਗ੍ਰੰਥੀਆਂ ਦੇ ਹਮਲੇ ਕਾਰਣ ਵੀ ਸੀ। ਹਰ ਪੁਲਪਿਟ ਲਈ, ਜਿਥੋਂ ਵਿਸ਼ਵਾਸ ਦਾ ਪ੍ਰਚਾਰ ਹੁੰਦਾ ਹੈ, ਸੈਤਾਨ ਕੋਲ ਸੱਕ ਕਰਨ ਦੇ ਹਜਾਰਾਂ ਰਾਹ ਹਨ ਅਤੇ ਇਹ ਗੱਲ ਆਮ ਲੋਕਾਂ ਦੇ ਉਲਟ ਅਸਰ ਕਰਦੀ ਹੈ। ਸਾਨੂੰ ਸੱਕ ਦੂ ਦੂਤਾਂ ਤੋਂ ਆਪਣੇ ਕੰਨ ਬੰਦ ਕਰਨਾ ਅਤੇ ਯਕੀਨ ਦੇ ਇੰਜੀਲੀ ਪ੍ਰਚਾਰਕਾਂ ਲਈ ਆਪਣੇ ਕੰਨ ਖੋਲ੍ਹੇ ਚਾਹੀਦੇ ਹਨ।

ਹੰਕਾਰ ਦੀ ਹਕੀਕਤ।/ਪਿਤਾ ਨੂੰ ਯਿਸੂ ਦੀ ਡਾਂਟ ਨਾਲ ਆਪਣੀ ਜਾਚ ਕਰਨ ਦਾ ਮੌਕਾ ਮਿਲਿਆ, ਜਿਸ ਤੋਂ ਉਸ ਨੇ ਆਪਣੇ ਵਿਸ਼ਵਾਸ ਦੀ ਕਮਜ਼ੋਰੀ ਨੂੰ ਮੰਨਿਆ। ਜੇ ਅਸੀਂ ਆਪਣੇ ਆਪ ਨਾਲ ਈਮਾਨਦਾਰ ਹਾਂ, ਤਾਂ ਅਸੀਂ ਮੰਨ ਲਵਾਂਗੇ ਕਿ ਅਸੀਂ ਉਹ ਨਹੀਂ ਹਾਂ, ਜੋ ਸਾਨੂੰ ਹੋਣਾ ਚਾਹੀਦਾ ਹੈ। ਇਹ ਹਕੀਕਤ ਸਾਡੇ ਵਿੱਚੋਂ ਕਈਆਂ ਲਈ ਬਹੁਤ ਵੱਡੀ ਰੁਕਾਵਟ ਸਾਬਤ ਹੁੰਦੀ ਹੈ। ਨਿਰਾਸਾ ਸਿਰਫ ਨਿਰਾਸਾ ਨੂੰ ਹੀ ਜਨਮ ਦੇ ਸਕਦੀ ਹੈ। ਪਹਿਲਾਂ ਪੇਸ਼ ਕੀਤਾ ਇਕ ਵਾਕ ਰੇਖਾਂਕਿਤ ਕਰ ਲਓ: ਯਿਸੂ ਨੇ ਮਨੁੱਖ ਦੇ ਵਿਸ਼ਵਾਸ ਦੀ ਕਮਜ਼ੋਰੀ ਮੁਤਾਬਿਕ ਨਹੀਂ ਬਲਕਿ ਆਪਣੀ ਕਿਰਪਾ ਦੇ ਧਨ ਮੁਤਾਬਿਕ ਦਿੱਤਾ। ਨਿਰਾਸ ਹੋਣ ਤੇ ਇਸ ਸਚਿਆਈ ਨੂੰ ਯਾਦ ਰੱਖਣਾ।

ਇਸ ਤੇ ਕੁਝ ਹੋਰ ਕਾਰਣ ਕਈ ਲੋਕਾਂ ਦੇ ਵਿਸ਼ਵਾਸ ਨੂੰ ਡੇਗਣ ਦਾ ਕਾਰਣ ਹੋ ਸਕਦੇ ਹਨ। ਹੋ ਸਕਦਾ ਹੈ ਕਿ ਇਨ੍ਹਾਂ ਸਾਨੂੰ ਵੀ ਪ੍ਰਭਾਵਿਤ ਕੀਤਾ ਹੋਵੇ। ਲੇਖਕ ਜੋਨ ਵੈਸਟਰਹੋਫ਼ ਨੇ ਵਿਸ਼ਵਾਸ ਦੀਆਂ ਚਾਰ ਕਿਸਮਾਂ ਦੱਸੀਆਂ,³⁵ ਜਿਨ੍ਹਾਂ ਨੂੰ ਅਸੀਂ ਨਿਹਚਾ ਦੇ ਪੱਧਰ ਮੰਨ ਸਕਦੇ ਹਾਂ: (1) ਅਨੁਭਵੀ ਵਿਸ਼ਵਾਸ

ਬੱਚਿਆਂ ਦਾ ਵਿਸ਼ਵਾਸ ਹੈ, ਜਿਸ ਨੂੰ ਉਹ ਮਾਂ ਬਾਪ ਜਾਂ ਹੋਰਨਾਂ ਤੋਂ ਸਿੱਖਦੇ ਹਨ। (2) ਜੁਝਿਆ ਹੋਇਆ ਵਿਸ਼ਵਾਸ³⁶ ਬੱਚਿਆਂ ਅਤੇ ਵੱਡੇ ਬੱਚਿਆਂ ਅਤੇ ਕਈ ਵੱਡਿਆਂ ਦਾ ਵਿਸ਼ਵਾਸ ਹੈ ਜੋ ਵਿਸ਼ਵਾਸੀਆਂ ਨਾਲ ਚੁੜਨ ਤੇ ਮਿਲਦਾ ਹੈ। (3) ਥੋੜੀ ਵਿਸ਼ਵਾਸ ਸਵਾਲ ਪੁੱਛਣ ਵਾਲਾ ਵਿਸ਼ਵਾਸ ਭਾਵ ਨਿੱਜੀ ਵਿਸ਼ਵਾਸ ਬਣਾਉਣ ਲਈ ਜੱਦੇ—ਜਹਿਦ ਕਰਦਾ ਵਿਸ਼ਵਾਸ ਹੈ। (4) ਆਪਣਾ ਵਿਸ਼ਵਾਸ ਨਿੱਜੀ ਵਿਸ਼ਵਾਸ ਹੈ ਜਿਹੜਾ ਕਾਮਯਾਬੀ ਨਾਲ ਤੀਜੇ ਲੈਵਲ ਤੋਂ ਅੱਗੇ ਵੱਧ ਗਿਆ। ਸੁਝਾਅ ਦਿੱਤਾ ਜਾਂਦਾ ਹੈ ਕਿ 70 ਫੀਸਦੀ ਲੋਕ ਪਹਿਲੇ ਦੋ ਲੈਵਲਾਂ ਤੋਂ ਕਦੇ ਅੱਗੇ ਵਧਦੇ ਹੀ ਨਹੀਂ। ਇਹ ਵੀ ਵਿਚਾਰ ਪੇਸ਼ ਕੀਤਾ ਗਿਆ ਹੈ ਕਿ ਜੇ ਕੋਈ ਆਦਮੀ ਦੂਜੇ ਲੈਵਲ ਤੋਂ ਅੱਗੇ ਨਹੀਂ ਵਧਦਾ ਤਾਂ ਉਸ ਆਦਮੀ ਦੀ ਜ਼ਿੰਦਗੀ ਵਿਚ ਕਿਸੇ ਵੇਲੇ ਕੁਝ ਜਿਹਾ ਹੋ ਜਾਵੇਗਾ, ਜਿਹੜਾ ਉਹਦੀ ਨਿਹਚਾ ਨੂੰ ਡਾਵਾਂਡੇਲ ਕਰਕੇ,³⁷ ਪ੍ਰਭੂ ਨਾਲ ਉਸ ਦੇ ਸਬੰਧ ਨੂੰ ਖੋਖਲਾ ਬਣਾ ਦਵੇਗਾ।

ਤੁਸੀਂ ਇਨ੍ਹਾਂ ਤਿੰਨ ਨਤੀਜਿਆਂ ਨਾਲ ਸਹਿਮਤ ਹੋ ਸਕਦੇ ਹੋ ਕਿ ਨਿਹਚਾ ਦਾ ਵਧਣਾ ਜ਼ਰੂਰੀ ਹੈ— ਸਾਡੇ ਵਿਚੋਂ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਅਜੇ ਬੜੀ ਦੂਰ ਜਾਣਾ ਹੈ। ਪਿਤਾ ਦੇ ਸ਼ਬਦ ਅਜੇ ਵੀ ਸਾਨੂੰ ਯਾਦ ਹਨ: ‘‘ਮੈਂ ਪਰਤੀਤ ਕਰਦਾ ਹਾਂ, ਮੇਰੀ ਬੇਪਰਤੀਤੀ ਦਾ ਉਪਾਅ ਕਰੋ।’’

ਵਿਸ਼ਵਾਸ ਦੇ ਜ਼ਰੀਏ

‘‘ਬੇਪਰਤੀਤੀ’’ ਜਾਂ ਬੇਪਰਤੀਤੀ ਦਾ ਇਲਾਜ ਕਿਵੇਂ ਹੋ ਸਕਦਾ ਹੈ? ਸਾਡਾ ਵਿਸ਼ਵਾਸ ਕਿਵੇਂ ਵਧ ਸਕਦਾ ਹੈ? ਸਭ ਤੋਂ ਪਹਿਲੀ ਗੱਲ ਤਾਂ ਉਸ ਪਿਤਾ ਵਾਂਗ ਮੰਨ ਲੈਣਾ ਹੈ, ਪਰ ਉਸ ਤੋਂ ਅੱਗੇ ਅਸੀਂ ਕਿਥੇ ਜਾਈਏ? ਕਿਸੇ ਆਇਤ ਦੀ ਵਰਤੋਂ ਕਰਦੇ ਹੋਏ ਆਓ ਵਿਸ਼ਵਾਸ ਦੇ ਸੋਮਿਆਂ ਦੀ ਖੋਜ ਕਰੀਏ।

ਸਿੱਖਿਆ/ ਭੂਤਾਂ ਨੂੰ ਕੱਢਣ ਦਾ ਯਿਸੂ ਦਾ ਇਕ ਕਾਰਣ ਉਸ ਬੇਪਰਤੀਤੀ ਨੂੰ ਦੂਰ ਕਰਨਾ ਸੀ, ਜਿਹੜਾ ਉਨ੍ਹਾਂ ਸਾਹਮਣੇ ਸੀ। ਉਸ ਮੁੰਡੇ ਦੇ ਠੀਕ ਹੋ ਜਾਣ ਤੇ, ‘‘ਸਭ ਲੋਕ ਪਰਮੇਸ਼ੁਰ ਦੀ ਮਹਾਂ ਸਮਰਥ ਤੇ ਹੈਰਾਨ ਰਹਿ ਗਏ।’’ (ਲੁਕਾ 9: 43)। ਅੱਜ ਮਸੀਹ ਸਾਡੇ ਵਿਚ ਮੋਅਜਜੇ ਕਰਦਾ ਹੋਇਆ ਚੱਲ ਨਹੀਂ ਰਿਹਾ ਪਰ ਅੱਜ ਵੀ ਸਾਡੇ ਕੋਲ ਉਸਦੇ ਮੋਅਜਜੇ ਖੁਦਾ ਦੀ ਪ੍ਰੇਰਣਾ ਨਾਲ ਦਿੱਤੇ ਗਏ ਲੇਖ ਹਨ। ਯੂਹੰਨਾ ਨੇ ਲਿਖਿਆ ਹੈ:

ਯਿਸੂ ਨੇ ਹੋਰ ਵੀ ਬਾਹਲੇ ਨਿਸ਼ਾਨ ਚੇਲਿਆਂ ਦੇ ਸਾਹਮਣੇ ਵਿਖਾਏ ਜੋ ਇਸ ਪੁਸਤਕ ਵਿਚ ਨਹੀਂ ਲਿਖੇ ਗਏ। ਪਰ ਇਹ ਇਸ ਲਈ ਲਿਖੇ ਗਏ ਹਨ ਭਾਈ ਤੁਸੀਂ ਪਰਤੀਤ ਕਰੋ ਕਿ ਯਿਸੂ ਜਿਹੜਾ ਹੈ ਉਹੋ ਮਸੀਹ ਪਰਮੇਸ਼ੁਰ ਦਾ ਪੁੱਤਰ ਹੈ, ਨਾਲੇ ਪਰਤੀਤ ਕਰ ਕੇ ਉਹ ਦੇ ਨਾਮ ਤੋਂ ਜੀਉਣ ਨੂੰ ਪ੍ਰਾਪਤ ਕਰੋ (ਯੂਹੰਨਾ 20: 30, 31)।

ਵਿਸ਼ਵਾਸ ਦੁਆਊਣ ਦੇ ਢੰਗ ਦਾ ਸਾਫ਼ ਜਵਾਬ ਹੈ, ‘‘ਵਚਨ ਦਾ ਅਧਿਐਨ ਕਰ, ਖਾਸ ਕਰ ਯਿਸੂ ਦੇ ਬਾਰੇ ਵਚਨ ਦਾ।’’ ਆਪਣੀ ਮੌਤ ਤੋਂ ਪਹਿਲੀ ਰਾਤ ਯਿਸੂ ਨੇ ਚੇਲਿਆਂ ਲਈ ‘‘ਉਨ੍ਹਾਂ ਲਈ ਵੀ ਜਿਹੜੇ ਇਨ੍ਹਾਂ ਦੇ ਵਚਨ ਦੇ ਰਾਹੀਂ ਉਸ ਤੇ ਨਿਹਚਾ ਕਰਨਗੇ।’’ ਦੁਆ ਕੀਤੀ ਸੀ (ਯੂਹੰਨਾ 17: 20)। ਪੋਲਸ ਨੇ ਲਿਖਿਆ, ‘‘ਮੈਂ ਵਿਸ਼ਵਾਸ ਸੁਣਨ ਨਾਲ ਤੇ ਸੁਣਨਾ ਮਸੀਹ ਦੇ ਵਚਨ ਨਾਲ ਆਉਂਦਾ ਹੈ।’’ (ਰੋਮੀਆਂ 10: 17)। ‘‘ਮਸੀਹ ਦੇ ਵਚਨ’’ ਵਾਕ ਅੰਸ਼ ਦਾ ਭਾਵ ‘‘ਮਸੀਹ ਦਾ ਸੰਦੇਸ਼’’ ਹੋ ਸਕਦਾ ਹੈ।³⁸ ਜੇ ਤੁਸੀਂ ਆਪਣੇ ਵਿਸ਼ਵਾਸ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਰੋਜ਼ ਖੁਦਾ ਦੇ ਵਚਨ ਨੂੰ ਪੜ੍ਹੋ ਅਤੇ ਇਸ ਦਾ ਅਧਿਐਨ ਕਰੋ (ਵੇਖੋ ਰਸੂਲਾਂ ਦੇ ਕੰਮ 17: 11; 2 ਤਿਮੋਖਿਉਸ 2: 15; KJV)।

ਜੀਲਾ/ਪਰ ਗਿਆਨ ਨਾਲ ਭਰੇ ਹੋਣਾ ਹੀ ਕਾਢੀ ਨਹੀਂ ਹੈ। ਜੇ ਵਿਸ਼ਵਾਸ ਨੂੰ ਸੱਚਾ ਅਤੇ ਸਜੀਵ ਬਣਾਉਣਾ ਹੈ (ਗਾਈ ਦੇ ਦਾਣੇ ਨੂੰ ਯਾਦ ਰੱਖੋ), ਤਾਂ ਇਸ ਦਾ ਕੰਮ ਕਰਨਾ ਜ਼ਰੂਰੀ ਹੈ। ਯਾਕੂਬ ਨੇ ਦੱਸਿਆ ਹੈ ਕਿ ਨਿਹਚਾ ਅਮਲਾਂ ਨਾਲ ਹੀ ਪੂਰੀ ਹੁੰਦੀ ਹੈ (ਯਾਕੂਬ 2: 22)। ਉਸ ਨੇ ਲਿਖਿਆ ਕਿ

‘‘ਅਮਲਾਂ ਬਾਝੋਂ ਨਿਹਚਾ ਮੁਰਦਾ ਹੈ’’ (ਯਾਕੂਬ 2:20) ਅਤੇ ‘‘ਜਿੱਕੁਰ ਆਤਮਾ ਬਾਝੋਂ ਨਿਹਚਾ ਮੁਰਦਾ ਹੈ ਤਿੱਕੁਰ ਹੀ ਅਮਲਾਂ ਬਾਝੋਂ ਨਿਹਚਾ ਮੁਰਦਾ ਹੈ’’ (ਯਾਕੂਬ 2:26)।

ਕੁਝ ਨਾ ਕਰਨ ਲਈ ਕਮਜ਼ੋਰ ਵਿਸ਼ਵਾਸ ਦਾ ਬਹਾਨਾ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਅਸੀਂ ‘ਨਿਕੰਮੇ ਦਸ਼’ ਤਾਂ ਹਾਂ (ਲੂਕਾ 17:10), ਪਰ ਫਿਰ ਵੀ ਸਾਨੂੰ ਸੇਵਾ ਕਰਨ ਦੀ ਲੋੜ ਹੈ (ਮੱਤੀ 20:26)। ਭਾਵੇਂ ‘ਅਸੀਂ ਨਹੀਂ ਜਾਣਦੇ ਕਿ ਦੁਆ ਕਿਵੇਂ ਕਰਨੀ ਚਾਹੀਦੀ ਹੈ’ (ਰੋਮੀਆਂ 8:26), ਤਾਂ ਵੀ ਸਾਨੂੰ ਦੁਆ ਕਰਨੀ ਜ਼ਰੂਰੀ ਹੈ (1 ਬੱਸਲੁਨੀਕੀਆਂ 5:17)। ਇਵੇਂ ਹੀ, ਭਾਵੇਂ ਸਾਡਾ ਵਿਸ਼ਵਾਸ ਸੀਮਿਤ ਹੈ, ਤਾਂ ਵੀ ਸਾਨੂੰ ਵਿਸ਼ਵਾਸ ਕਰਨਾ ਜ਼ਰੂਰੀ ਹੈ। ਜਿਵੇਂ ਕਸਰਤ ਨਾਲ ਪੌਠਿਆਂ ਵਿਚ ਤਾਕਤ ਆਉਂਦੀ ਹੈ, ਇਵੇਂ ਹੀ ਵਿਸ਼ਵਾਸ ਵੀ ਅਭਿਆਸ ਨਾਲ ਵਧਦਾ ਹੈ।

ਕਿਸੇ ਦਾ ਸੁਝਾਅ ਹੈ ਕਿ ਚੁਣੌਤੀ ਦਾ ਸਾਹਮਣਾ ਕਰਨ ਤੇ ਸਾਨੂੰ ਇਹ ਪੁੱਛਦਾ ਚਾਹੀਦਾ ਹੈ ‘‘ਇਸ ਹਾਲਾਤ ਵਿਚ ਵਿਸ਼ਵਾਸ ਕੀ ਕਰੇਗਾ?’’ ਅਤੇ ਫਿਰ ਕਰੋ ਵੀ। ਦਿਨ ਦੀ ਸੁਰੂਆਤ ਇਸੇ ਯਕੀਨ ਨਾਲ ਕਰੋ ਕਿ ‘‘ਅੱਜ ਮੈਂ ਵਡਾਦਾਰ ਰਹਾਂਗਾ!’’

ਛੱਡਣਾ ਅਤੇ ਝੁਕਣਾ/ ਹੋਰ ਵੀ ਸੁਝਾਅ ਦਿੱਤੇ ਜਾ ਸਕਦੇ ਹਨ: ਸਾਨੂੰ ਉਸ ਗੱਲ ਤੋਂ ਬਚਣਾ ਚਾਹੀਦਾ ਹੈ, ਜਿਹੜੀ ਸਾਡੇ ਵਿਸ਼ਵਾਸ ਨੂੰ ਖਤਮ ਕਰਦੀ ਹੈ³⁹ ਅਤੇ ਉਸ ਤੇ ਧਿਆਨ ਦੇਣਾ ਚਾਹੀਦਾ ਹੈ ਜਿਸ ਨਾਲ ਸਾਡਾ ਵਿਸ਼ਵਾਸ ਵਧਦਾ ਹੈ। ਇਸ ਵਿਚ ਵਿਸ਼ਵਾਸ ਮਜ਼ਬੂਤ ਕਰਨ ਵਾਲੇ ਸਬੰਧ (ਵੇਖੋ 1 ਕੁਰਿੰਥੀਆਂ 15:33; 2 ਤਿਮੋਥਿਊਸ 1:5) ਅਤੇ ਆਪਣੇ ਮਨਾਂ ਨੂੰ ਵਿਸ਼ਵਾਸ ਵਧਾਉਣ ਵਾਲੀ ਜਾਣਕਾਰੀ ਨਾਲ ਭਰਨਾ ਸ਼ਾਮਿਲ ਹੈ (ਡਿਲਿੰਪੀਆਂ 4:8)। ਫੇਰ, ਪਰਮੇਸ਼ੁਰ ਦੇ ਨੇੜੇ ਆਉਣ ਵਾਸਤੇ ਜੋ ਵੀ ਕਰ ਸਕੀਏ, ਸਾਨੂੰ ਕਰਨਾ ਚਾਹੀਦਾ ਹੈ (ਯਾਕੂਬ 4:8) ਅਤੇ ਉਸ ਤੇ ਭਰੋਸਾ ਰੱਖਣਾ ਸਿੱਖਣਾ ਚਾਹੀਦਾ ਹੈ (ਜ਼ਬੂਰ 37:5)।⁴⁰ ਇਸ ਨਾਲ ਸਾਨੂੰ ਦੁਆ ਵਾਲੀ ਜਿੰਦਗੀ ਤੇ ਜ਼ੋਰ ਦੇਣਾ⁴¹ (ਅਫਸੀਆਂ 1:18; ਯਹੂਦਾ 20) ਅਤੇ ਪਵਿੱਤਰ ਲਿਖਤ ਤੇ ਮਨਨ ਕਰਨ ਦੀ ਪੁਰਾਣੀ ਕਲਾ ਸਿੱਖਣਾ ਸ਼ਾਮਿਲ ਹੈ।⁴² ਸਾਨੂੰ ਖੁਦਾ ਬਾਰੇ ਸੋਚਣ (ਜ਼ਬੂਰ 1:2) ਅਤੇ ਜੋ ਕੁਝ ਖੁਦਾ ਨੇ ਸਾਡੇ ਲਈ ਕੀਤਾ ਹੈ, ਉਸ ਤੇ ਗੌਰ ਕਰਨ ਲਈ ਸਮਾਂ ਕੱਢਣਾ ਜ਼ਰੂਰੀ ਹੈ (ਜ਼ਬੂਰ 143:5)। ਇਸ ਵਿਚ ਹੋਰ ਵੀ ਗੱਲਾਂ ਜੋੜੀਆਂ ਜਾ ਸਕਦੀਆਂ ਹਨ।⁴³

ਸਾਰ

ਆਸ ਹੈ ਕਿ ਇਸ ਪਾਠ ਨਾਲ ਤੁਹਾਨੂੰ ਆਪਣੇ ਵਿਸ਼ਵਾਸ ਨੂੰ ਪਰਖਣ ਦੀ ਚੁਣੌਤੀ ਮਿਲੀ ਹੋਵੇਗੀ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਮੈਂ ਦੁਆ ਕਰਦਾ ਹਾਂ ਕਿ ਤੁਹਾਨੂੰ ਆਪਣੇ ਵਿਸ਼ਵਾਸ ਨੂੰ ਵਧਾਉਣ ਦੀ ਚੁਣੌਤੀ ਮਿਲੇ। ਇਸ ਨਾਲ ਇਕ ਦਿਨ ਸਾਡੇ ਵਿੱਚੋਂ ਹੋਰੇ ਇਕ ਤਰਤੀਬ ਦੇ ਸਿਖਰ ਤੋਂ ਬੋਤਰਤੀਬੀ ਦੀ ਘਾਟੀ ਵਿਚ ਹੋਣਾ ਉੱਤਰਦਾ ਹੈ। ਉਸ ਦਿਨ ਦੀ ਉਡੀਕ ਨਾ ਕਰੋ ਕਿ ਜਦ ਨਿੱਜੀ ਵਿਸ਼ਵਾਸ ਨੂੰ ਮਜ਼ਬੂਤ ਬਣਾਉਣ ਲਈ ਜਿੰਦਗੀ ਤੇ ਤੁਹਾਡਾ ਵੱਸ ਨਾ ਹੋਵੇ। ਵਿਸ਼ਵਾਸ ਨੂੰ ਬਣਾਉਣ ਦਾ ਸਮਾਂ ਅੱਜ ਹੀ ਹੈ। ਤੁਹਾਡੇ ਲਈ ਮੇਰੀ ਉਹੀ ਦੁਆ ਹੈ ਕਿ ਜਿਹੜੀ ਮਸੀਹ ਨੇ ਪਤਰਸ ਲਈ ਕੀਤੀ ਸੀ: ਮੇਰੀ ਦੁਆ ਹੈ ਕਿ ‘‘ਤੇਰੀ ਨਿਹਚਾ ਜਾਂਦੀ ਨਾ ਰਹੇ’’ (ਲੂਕਾ 22:32)।

ਕੀ ਤੁਸੀਂ ਪ੍ਰਭੂ ਵਿਚ ਵਿਸ਼ਵਾਸ ਕਰਦੇ ਹੋ? ਜੇ ਕਰਦੇ ਹੋ ਤਾਂ ਮਜ਼ਬੂਤੀ ਨਾਲ ਉਸ ਵਿਸ਼ਵਾਸ ਨੂੰ ਪੂਰਾ ਕਰੋ (ਮੱਤੀ 10:32; 1 ਤਿਮੋਥਿਊਸ 6:12; 1 ਯੂਹੇਨਾ 4:15; ਯੂਹੇਨਾ 12:42)। ਜੇ ਅੱਜ ਤਕ ਤੁਸੀਂ ਆਪਣੇ ਪਾਪਾਂ ਦੀ ਮਾਫ਼ੀ ਲਈ ਬਪਤਿਸਮਾ ਨਹੀਂ ਲਿਆ ਹੈ ਤਾਂ ਤੁਹਾਨੂੰ ਚਾਹੀਦਾ ਹੈ ਕਿ ਆਪਣੇ ਵਿਸ਼ਵਾਸ ਦਾ ਇਕਰਾਰ ਕਰਕੇ ਉਸ ਵਿਸ਼ਵਾਸ ਨੂੰ ਵਿਖਾਉਣ ਲਈ ਡੁਬਕੀ ਲਾਓ (ਰਸੂਲਾਂ ਦੇ ਕੰਮ 2:36-38; ਮਰਕੁਸ 16:15, 16; ਗਲਾਤੀਆਂ 3:26, 27)। ਫਿਰ ਆਪਣੇ ਵਿਸ਼ਵਾਸ ਨੂੰ ਬਣਾਉਂਦੇ ਹੋਏ ਤੁਸੀਂ ਜਿੰਦਗੀ ਗੁਜ਼ਾਰ ਸਕਦੇ ਹੋ (ਅਫਸੀਆਂ 2:13)!

ਨੋਟਸ

ਜੇ ਤੁਹਾਨੂੰ ਦੁਹਰਾਅ ਪਸੰਦ ਹੋਵੇ, ਤਾਂ ਤੁਸੀਂ ਗੰਬੀਆਂ ਅਤੇ ਉਨ੍ਹਾਂ ਦੇ ਵਿਸ਼ਵਾਸ ਦੀ ਕਮੀ, ਭੀੜ ਅਤੇ ਉਸ ਦੇ ਗੁਆਚਣ ਅਤੇ ਰਸੂਲਾਂ ਅਤੇ ਉਨ੍ਹਾਂ ਦੀ ਸੀਮਿਤ ਤੁਲਨਾ ਵਿਚ ਥੋੜ੍ਹੇ (ਪਰ ਵਧਣ ਵਾਲੇ) ਵਿਸ਼ਵਾਸ ਦੀ ਗੱਲ ਕਰ ਸਕਦੇ ਹਾਂ, ਜਿਸ ਦੀ ਯਿਸੂ ਨੇ ਸਿਫ਼ਤ ਕੀਤੀ।

ਇਸ ਦਾ ਬਦਲਵਾਂ ਸਿਰਲੇਖ ‘‘ਗਈ ਦੇ ਦਾਣੇ ਜਿਨਾ ਵਿਸ਼ਵਾਸ’’ ਹੋ ਸਕਦਾ ਹੈ। ਪਾਠ ਨੂੰ ਸਮਝਣ ਲਈ ਰਾਈ ਦੇ ਬੀਜਾਂ ਦਾ ਇਕ ਪੈਕੱਟ ਖਰੀਦ ਲੈਂਦੇ ਹਾਂ। ਤੁਹਾਨੂੰ ਚਾਹੀਦਾ ਹੈ ਕਿ ਆਪਣੇ ਸੁਣਨ ਵਾਲਿਆਂ ਨੂੰ ਯਾਦ ਰੱਖਣ ਲਈ ਮੁੱਖ ਵਿਚਾਰ ਦਿੰਦੇ ਹੋਏ ਹੱਥ ਬਾਹਰ ਕੱਢਣ ਦੇ ਕਾਰਡ ਬਣਾਈਏ। ਹਰ ਕਾਰਡ ਤੇ ਤੁਸੀਂ ਇਕ ਰਾਈ ਦੇ ਦਾਣੇ ਦਾ ਬੀਜ ਚਿਪਕਾ ਸਕਦੇ ਹੋ।

ਜੇ ਤੁਹਾਡੇ ਸੁਣਨ ਵਾਲੇ ਭੂਤ ਚੰਬੜੇ ਮੁੰਡੇ ਦੇ ਚੰਗਾ ਹੋਣ ਦੀ ਘਟਨਾ ਤੋਂ ਜਾਣੂ ਹੋਣ, ਤਾਂ ਸੰਖੇਪ ਵਿਚ ਉਸ ਕਹਾਣੀ ਨੂੰ ਦੁਹਰਾ ਕੇ ਜਿਸ ਨਾਲ ਸ਼ੱਕ ਪੈਦਾ ਹੁੰਦਾ ਹੈ ਅਤੇ ਜਿਸ ਨਾਲ ਵਿਸ਼ਵਾਸ ਪੈਦਾ ਹੁੰਦਾ ਹੈ, ਉਸ ਦੀ ਪ੍ਰਾਸੰਗਿਤਾ ਤੇ ਬਹੁਤ ਵਕਤ ਗੁਜ਼ਾਰੇ।

ਟਿੱਪਣੀਆਂ

¹ਮਰਕੁਸ 9: 15 ਆਖਦਾ ਹੈ ਕਿ ‘‘ਉਸ [ਭਾਵ ਯਿਸੂ] ਨੂੰ ਵੇਖਦੇ ਹੀ ਸਭ ਅਚੰਭਾ ਕਰਨ ਲੱਗੇ।’’ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਇਸ ਕਰਕੇ ਹੈਰਾਨ ਹੋਏ ਹੋਣਗੇ, ਕਿਉਂਕਿ ਉਨ੍ਹਾਂ ਮਸੀਹ ਦਾ ਬਦਲਿਆ ਹੋਇਆ ਰੂਪ ਵੇਖਿਆ ਸੀ (ਜਿਵੇਂ ਪਹਾੜ ਤੋਂ ਹੇਠਾਂ ਆਉਣ ਤੇ ਮੂਸਾ ਦਾ ਚਿਹਰਾ ਚਮਕ ਰਿਹਾ ਸੀ)। ਰੂਪ ਬਦਲਣ ਵਾਲੇ ਪਹਾੜ ਤੇ ਹੋਣ ਵਾਲੀ ਗੱਲ ਭੂਤ ਚਿਰ ਰਹਸ਼ ਹੀ ਬਣੀ ਰਹਿਣੀ ਸੀ (ਮਰਕੁਸ 9: 9)। ਲੋਕ ਇਸ ਕਰਕੇ ਹੈਰਾਨ ਹੋਏ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਯਿਸੂ ਦੇ ਐਨੀ ਛੇਤੀ ਜਾਣ ਦੀ ਉਮੀਦ ਨਹੀਂ ਸੀ। ²ਉਹ ਮੁੰਡਾ ਚੀਕ ਸਕਦਾ ਸੀ (ਲੂਕਾ 9: 39), ਪਰ ਉਹ ਸਾਫ਼ ਨਹੀਂ ਬੋਲ ਸਕਦਾ ਸੀ। ਭੂਤ ਸੰਕੇਤ ਹੈ ਕਿ ਉਹ ਮੁੰਡਾ ਜਿਸਮਾਨੀ ਬੀਮਾਰੀਆਂ ਅਤੇ ਭੂਤ ਚੰਬੜੇ ਹੋਣ ਤੋਂ ਦੁਖੀ ਸੀ। ਵਚਨ ਵਿਚ ‘‘ਚੰਗਾ ਹੋ ਗਿਆ’’ (ਮੱਤੀ 17: 18) ਅਤੇ ‘‘ਚੰਗਾ’’ ਕੀਤਾ (ਲੂਕਾ 9: 42), ਸ਼ਬਦਾਂ ਦੀ ਵਰਤੋਂ ਹੋਈ ਹੈ, ਜਿਨ੍ਹਾਂ ਦੀ ਵਰਤੋਂ ਇੰਜੀਲ ਦੇ ਆਮ ਵਿਰਤਾਂਤਾਂ ਵਿਚ ਭੂਤਾਂ ਨੂੰ ਕੱਢਣ ਲਈ ਨਹੀਂ ਬਲਕਿ ਸਰੀਰਕ ਚੰਗਿਆਈ ਲਈ ਹੋਇਆ ਹੈ। ³ਕਈ ਘਰਾਂ ਵਿਚ ਅੱਗ ਵਿਹੜੇ ਦੇ ਵਿਚਕਾਰ ਬਾਲੀ ਜਾਂਦੀ ਸੀ, ਅਤੇ ਕਈ ਨਦੀਆਂ ਤੇ ਪੁਲ ਨਹੀਂ ਹੁੰਦੇ ਸਨ। ਭੂਤਾਂ ਲਈ ਜਵਾਨ ਨੂੰ ਅੱਗ ਅਤੇ ਪਾਣੀ ਵਿਚ ਪਟਕਾ ਕੇ ਸੁੱਟਣਾ ਅਸਾਨ ਸੀ। ਪਿਤਾ ਨੇ ਕਿਹਾ ਕਿ ਭੂਤ ਦੀ ਮੰਸ਼ਾ ਉਸ ਦੇ ਪੁੱਤਰ ਨੂੰ ਨਾਸ ਕਰਨ ਦੀ ਸੀ (ਮਰਕੁਸ 9: 22); ਬਹੁਤ ਸੰਭਾਵਨਾ ਹੈ ਕਿ ਭੂਤ ਦਾ ਮਕਸਦ ਮੁੰਡੇ ਨੂੰ ਸਤਾਉਣਾ ਸੀ। ਸਾਫ਼ ਹੈ ਕਿ ਭੂਤ ਨੂੰ ਰਹਿਣ ਲਈ ਟਿਕਾਣਾ ਚਾਹੀਦਾ ਸੀ। (ਮਸੀਹ ਦੀ ਸਿੰਦਗੀ, 3 ਵਿਚ ਮੱਤੀ 8: 31, ਮਰਕੁਸ 5: 12 ਅਤੇ ਲੂਕਾ 8: 32 ਤੇ ਟਿੱਪਣੀਆ ਵੇਖੋ) ⁴ਚਾਰਲਸ ਬੀ. ਕਲੋਸੈਨ, ਮੈਡੀਕਲ ਸੰਪਾ. ਦ ਅਮੇਰੀਕਨ ਮੈਡੀਕਲ ਐਸੋਸਿਏਸ਼ਨ ਹੋਮ ਮੈਡੀਕਲ ਇੰਸਾਈਕਲੋਪੈਡੀਅਰ, ਅੰਕ 1, s.v. ‘‘ਐਪੀਲੈਪਸੀ’’ ⁵ਅੰਧਵਿਸ਼ਵਾਸੀ ਭੀੜ ਨੂੰ ਮੁੰਡੇ ਦੀ ਭੀੜ ਦਾ ਸਹੀ ਸਹੀ ਕਾਰਣ ਗਲਤ ਸਮਝ ਆਇਆ ਹੋ ਸਕਦਾ ਹੈ, ਪਰ ਖੁਦਾ ਦੀ ਪ੍ਰੇਰਣਾ ਪਾਏ ਲੋਕਾਂ ਨੇ ਕਿਹਾ ਕਿ ਉਸ ਮੁੰਡੇ ਵਿਚ ਅਸੁੱਧ ਆਤਮਾ ਸੀ। ਇਸ ਨਾਲ ਖੁਦਾ ਦੀ ਪ੍ਰੇਰਣਾ ਵਿਚ ਵਿਸ਼ਵਾਸ ਰੱਖਣ ਵਾਲੇ ਸਭ ਲੋਕਾਂ ਲਈ ਸਵਾਲ ਦਾ ਜਵਾਬ ਮਿਲ ਜਾਂਦਾ ਹੈ। ⁶ਤੁਸੀਂ ਜ਼ਰੂਰ ਪ੍ਰਭੂ ਨਾਲ ਹਮਦਰਦੀ ਰੱਖ ਸਕਦੇ ਹੋ। ਤੁਸੀਂ ਜੇ ਕਦੀ ਕਿਹਾ ਨਹੀਂ ਹੈ ਤਾਂ ਘੱਟੋ ਘੱਟ ਇਹ ਸੋਚਿਆ ਤਾਂ ਹੈ: ‘‘ਮੈਂ ਇਸ ਨੂੰ ਹੋਰ ਕਿਨੀ ਦੇਰ ਸਹਾਂਗਾ?’’ ⁷ਕਈ ਲੇਖਕ ਪੁਰਾਣੇ ਨੇਮ ਵਿਚ ਅਜਿਹੇ ਵਾਕਾਂ ਵੱਲ ਪਿਆਨ ਦ੍ਰਾਅਉਂਦੇ ਹਨ (ਵੇਖੋ ਗਿਣਤੀ 14: 27; ਵਿਵਸਥਾਸਾਰ 32: 5, 20; ਜ਼ਬੂਰ 95: 10)। ⁸ਉੱਥੇ ਮੌਜੂਦ ਲੋਕਾਂ ਵਿਚੋਂ ਬਿਨਾਂ ਸ਼ੱਕ ਕੀਤੇ ਭਰੋਸਾ ਕਰਨ ਵਾਲਾ ਜੇ ਕੋਈ ਸੀ ਤਾਂ ਉਹ ਭੂਤ ਹੀ ਸੀ ... ਪਰ ਅਸੀਂ ਅਜੇ ਦੀ ਗੱਲ ਨਹੀਂ ਕਰ ਰਹੇ ਹਾਂ। ⁹ਆਰ. ਐਲਨ ਕੋਲ, ਦ ਗੱਸਪਲ ਅਕਾਰਡਿੰਗ ਟੂ ਮਾਰਕ; ਸੰਪਾ., ਟਿੰਡੇਲ

ਨਿਉ ਟੈਸਟਾਮੈਂਟ ਕਮੇਂਟਰੀਜ਼ (ਗ੍ਰੈਡ ਰੈਪਿਡੈਕਸ, ਮਿਸ਼ਨਗਨ: ਵਿਲੀਅਮ ਬੀ. ਈਰਡਮੈਨ ਪਬਲਿਸ਼ਿੰਗ ਕੰ.), 216. ¹⁰ ‘ਅਸੀਂ’ ਸ਼ਬਦ ਤੇ ਧਿਆਨ ਦਿਓ। ਬੀਮਾਰ ਬੱਚੇ ਦੇ ਮਾਤਾ ਪਿਤਾ ਜਾਣਦੇ ਹਨ ਕਿ ਬੱਚੇ ਦੀ ਬੀਮਾਰੀ ਕਰਕੇ ਸਿਰਫ਼ ਉਹੀ ਪ੍ਰਭਾਵਿਤ ਨਹੀਂ ਸੀ; ਇਸ ਨਾਲ ਪੂਰਾ ਪਵਿਵਾਰ ਪ੍ਰਭਾਵਿਤ ਹੁੰਦਾ ਹੈ।

¹¹ਵਿਲੀਅਮ ਬਾਰਕਲੇ, ਦ ਗੈਸਪਲ ਆਫ਼ ਮਾਰਕ, ਸੋਧਿਆ ਅੰਕ (ਫਿਲਾਡੇਲੀਆ: ਵੈਸਟਮਿੰਸਟਰ ਪ੍ਰੈਸ, 1975), 218. ਵਿਸ਼ਵਾਸ ਦੀ ਸਮਰਥ ਤੇ ਟਿੱਪਣੀ ਕਰਦੇ ਹੋਏ ਧਿਆਨ ਰੱਖੋ ਕਿ ਵਿਸ਼ਵਾਸ ਦੇ ਕਾਰਜ ਨਾਲ ਬਹੁਤਾ ਵਿਸ਼ਵਾਸ ਤੇ ਜ਼ੋਰ ਨਾ ਦਿੱਤਾ ਜਾਵੇ। ਵਿਸ਼ਵਾਸ ਤੇ ਅਤੀਤ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਕੁਝ ਕਿਤਾਬਾਂ ਬੁਦਾ ਦੀ ਸਮਰਥ ਦੇ ਬਜਾਏ ਆਦਮੀ ਤੇ ਧਿਆਨ ਦਿੰਦੀਆਂ ਹਨ। ¹²ਉਹੀ। ਬਾਰਕਲੇ ਨੇ ਇਟਲੀ ਦੇ ਸਿਆਸੀ ਆਗੂ ਕੈਮਿਲੋ ਬੈਂਸੋ ਡੀ ਕੇਵਰ (1810-61) ਦਾ ਜ਼ਿਕਰ ਕੀਤਾ, ਜਿਸ ਨੇ ਕਿਹਾ ਸੀ ਕਿ ਵਾਕ ਵਿਚ ਇਸ ਸਮਝ ਦੀ ਲੋੜ ਹੈ। ¹³ਮਰਕੁਸ 9:25 ਆਖਦਾ ਹੈ ਕਿ ਯਿਸੂ ਨੇ ਉਸ ਨੂੰ ਝਿੜਕਿਆ ‘‘ਜਦੋਂ [ਉਸ ਨੇ] ਵੇਖਿਆ ਕਿ ਲੋਕ ਦੌੜ ਕੇ ਮਜ਼ੂਮਾ ਲਾ ਰਹੇ ਹਨ।’’ ਇਸ ਤੋਂ ਇਹ ਸੰਕੇਤ ਮਿਲ ਸਕਦਾ ਹੈ ਕਿ ਉਹ ਬੇਲੋਂਬੀ ਮਸ਼ਹੂਰੀ ਤੋਂ ਬਚਣ ਲਈ ਆਦਮੀ ਤੇ ਮੁੰਡੇ ਨੂੰ ਪਾਸੇ ਲੈ ਗਿਆ ਹੋਵੇਗਾ। ਕੁਝ ਲੋਕ ਇਹ ਮੰਨਦੇ ਹਨ: ਕਿ ਮਸੀਹ ਨੇ ਉੱਥੇ ਇਕਠੀ ਹੋਈ ਭੀਜ ਵਿਚ ਵਿਸ਼ਵਾਸ ਜਗਾਉਣ ਲਈ ਅਚੰਭਾ ਕੀਤਾ। ¹⁴‘‘ਫਿਰ ਕਦੀ ਨਾ ਵੜੀਂ’’ ਦੇ ਹੁਕਮ ਤੋਂ ਪਿਤਾ ਨੂੰ ਤਸੱਲੀ ਮਿਲੀ ਹੋਉਂਦੀ ਕਿ ਉਹ ਮੁਸ਼ਿਬਤ ਨਹੀਂ ਆਉਂਗੀ। ¹⁵ਕੋਲ, 216. ¹⁶ਇਸ ਆਇਤ ਦੀ ਤੁਲਨਾ ਲੂਕ 7:15 ਨਾਲ ਕਰੋ। ¹⁷ਜੋਸ਼ ਬਰਟਨ ਕਾਫ਼ਮੈਨ, ਕਮੈਂਟਰੀ ਆਨ ਲੂਕ (ਅਬਿਲੇਨ, ਟੈਕਸਸ: ਅਬਿਲੇਨ ਕ੍ਰਿਸ਼ਿਅਨ ਯੂਨੀਵਰਸਿਟੀ ਪ੍ਰੈਸ, 1975), 186. ¹⁸ਮਰਕੁਸ 9:28 ਸੁਰੂ ਹੁੰਦਾ ਹੈ, ‘‘ਜਦੋਂ ਉਹ ਘਰ ਵਿਚ ਆਇਆ।’’ ਇਸ ਤੋਂ ਕੁਝ ਲੋਕਾਂ ਨੇ ਸਿੱਟਾ ਕੰਢਿਆ ਕਿ ਯਿਸੂ ਅਤੇ ਉਹਦੇ ਚੇਲੇ ਕਫ਼ਰਨਹੂਮ ਵਿਚ ਵਾਪਸ ਆਏ ਸਨ (ਵੇਖੋ ਮਰਕੁਸ 2:1)। ਬੇਸ਼ਕ, ਇਹ ਘਰ ਕਿਤੇ ਨਾ ਕਿਤੇ ਹੋ ਸਕਦਾ ਹੈ। ¹⁹KJV ਵਿਚ ‘‘ਤੁਹਾਡੇ ਬੇਵਿਸ਼ਵਾਸੀ ਹੋਣ ਕਰਕੇ’’ ਹੈ, ਪਰ ‘‘ਤੁਹਾਡੇ ਵਿਸ਼ਵਾਸ ਦੀ ਕਮੀ ਕਰਕੇ’’ ਲਿਖਤ ਦਾ ਬੋਹਤਰ ਦਸਤਾਵੇਜ਼ ਹੈ। ਯਿਸੂ ਅਕਸਰ ਚੇਲਿਆਂ ਨੂੰ ਉਨ੍ਹਾਂ ਦੇ ‘‘ਵਿਸ਼ਵਾਸ ਦੀ ਕਮੀ’’ ਕਾਰਣ ਝਿੜਕਦਾ ਹੁੰਦਾ ਸੀ (ਵੇਖੋ ਮੱਤੀ 6:30; 8:26; 14:31; 16:8)। ²⁰ਧਿਸੂ ਹੁਣੇ ਹੁਣੇ ਪਹਾੜ ਤੋਂ ਹੇਠਾਂ ਆਇਆ ਸੀ। ‘‘ਇਸ ਪਹਾੜ’’ ਕਹਿੰਦੇ ਹੋਏ ਉਸ ਨੇ ਜ਼ਰੂਰ ਹੀ ਉਸ ਪਹਾੜ ਵੱਲ ਇਸ਼ਾਰਾ ਕੀਤਾ ਹੋਵੇਗਾ।

²¹‘‘ਕੋਈ ਕੰਮ ਤੁਹਾਡੇ ਲਈ ਅਣਹੋਣਾ ਨਹੀਂ ਹੋਵੇਗਾ’’ ਸ਼ਬਦਾਂ ਦੇ ਸਬੰਧ ਵਿਚ ਇਸੇ ਸ਼ਬਦ ਵਿਚ ਪਹਿਲਾਂ ਆਈ ਮਰਕੁਸ 9:23 ਵਿਚ ਵਰਗੇ ਵਾਅਦੇ ਤੇ ਟਿੱਪਣੀ ਵੇਖੋ। ²²ਪੰਜਾਬੀ ਅਤੇ KJV ਵਿਚ ਆਇਤ 21 ਜੋਤੀ ਗਈ ਹੈ, ਜੋ ਵਧੇਰੇ ਪੁਰਾਣੀਆਂ ਹੱਥ ਲਿਖਤਾਂ ਵਿਚ ਨਹੀਂ ਮਿਲਦੀ ਹੈ: ‘‘ਪਰ ਇਹ ਜਾਤੀ ਬਿਨਾਂ ਦੁਆ ਅਤੇ ਰੋਜ਼ੇ ਦੇ ਨਹੀਂ ਜਾਂਦੀ।’’ NASB ਵਿਚ ਇਸ ਆਇਤ ਨੂੰ ਬੈਕਟ ਵਿਚ ਰੱਖਿਆ ਗਿਆ ਹੈ: ‘‘[ਪਰ ਇਹ ਜਾਤੀ ਬਿਨਾਂ ਦੁਆ ਅਤੇ ਰੋਜ਼ੇ ਦੇ ਨਹੀਂ ਜਾਂਦੀ।]’’ ਇਸ ਵਾਕ ਦਾ ਮੁੱਖ ਹਿੱਸਾ ਇਸ ਸ਼ਬਦ ਵਿਚ ਬਾਅਦ ਵਿਚ ਮਰਕੁਸ 9:29 ਦਾ ਅਧਿਐਨ ਕਰਨ ਵੇਲੇ ਵੇਖਾਂਗੇ। ²³ਪੌਲਸ ਨੇ ਵੀ 1 ਕੁਰੀਬੀਆਂ 13:2 ਵਿਚ ਅਜਿਹਾ ਹੀ ਅਲੰਕਾਰ ਵਰਤਿਆ ਹੈ। ²⁴ਕੁਝ ਘਰਾਂ ਵਿਚ ਇਸਤੇਮਾਲ ਹੋਣ ਵਾਲੇ ‘‘ਬਰਤਨਾਂ ਦਾ ਢੇਰ’’ ਜਾਂ ‘‘ਕੱਪੜਿਆਂ ਦਾ ਢੇਰ’’ ਦੇ ਰੂਪਕਾਂ ਵਿਚ ਮਿਲਾਇਆ ਜਾ ਸਕਦਾ ਹੈ। ²⁵ਇਸ ਵਾਕ ਅੰਸ਼ ਦੀ ਚਰਚਾ ਵਿਲੀਅਮ ਬਾਰਲੇ, ਦ ਗੈਸਪਲ ਆਫ਼ ਮੈਕਿਊ, ਸੋਧਿਆ ਅੰਕ, ਜਿਲਦ 2 (ਫਿਲਾਡੇਲੀਆ: ਵੈਸਟਮਿੰਸਟਰ ਪ੍ਰੈਸ, 1975), 167 ਵਿਚ ਮਿਲਦੀ ਹੈ। ²⁶ਮੈਂ ਅਲੰਕਾਰ ਦੀ ਭਾਸਾ ਵਰਤ ਕਰ ਰਿਹਾ ਹਾਂ। ਜਿਵੇਂ ਰਾਈ ਦਾ ਬੀਜ ਸੁਭਾਵਕ ਤੌਰ ਤੇ ਵਧਦਾ ਹੈ, ਉਵੇਂ ਹੀ ਸਾਨੂੰ ਸਵੈ-ਇੱਛਾ ਨਾਲ ਕਰਨਾ ਚਾਹੀਦਾ ਹੈ। ²⁷ਹਿੱਉਂਗੇ ਮੈਕੋਰਡ, ਮੈਕੋਰਡ ਨਿਊ ਟੈਸਟਾਮੈਂਟ ਟ੍ਰਾਂਸਲੇਸ਼ਨ ਆਫ਼ ਦ ਐਵਰਲਾਸਟਿੰਗ ਗੈਸਪਲ (ਹੈਂਡਰਸਨ, ਟੈਨਿਸੀ: ਫੀਡ ਹਾਰਡਮੈਨ ਯੂਨੀਵਰਸਿਟੀ, 1988), 207. ²⁸ਕੁਝ ਲੇਖਕਾਂ ਦਾ ਮੰਨਣਾ ਹੈ ਕਿ ‘‘ਇਸ ਪ੍ਰਕਾਰ ਦੀ’’ ਵਾਕ ਅੰਸ਼ ਤੋਂ ਸੰਕੇਤ ਮਿਲਦਾ ਹੈ ਕਿ ਕੁਝ ਬਦਰੂਹਾਂ ਦੂਜਿਆਂ ਨਾਲੋਂ ਵੱਧ ਤਾਕਤਵਰ ਹੁੰਦੀਆਂ ਹਨ। ਇਕ ਗੱਲ ਪੱਕੀ ਹੈ ਕਿ ਇਨ੍ਹਾਂ ਆਇਤਾਂ ਵਾਲੀਆਂ ਬਦਰੂਹਾਂ ਨੇ ਮੁੰਡੇ ਨੂੰ ਉਸ ਭੂਤ ਵਾਂਗ ਹੁਕਮ ਮੰਨ ਕੇ ਨਹੀਂ ਛੋਡਿਆ ਸੀ, ਜਿਸ ਦਾ ਅਸੀਂ ਪਹਿਲਾਂ ਅਧਿਐਨ ਕੀਤਾ ਸੀ। ²⁹KJV ਵਿਚ ‘‘ਅਤੇ ਰੋਜ਼ਾਂ’’ ਜੋੜਿਆ ਗਿਆ ਹੈ; ਪਰ ਇਹ ਸ਼ਬਦ

ਕਈ ਪੁਰਾਣੀਆਂ ਹੱਥਲਿਖਤਾਂ ਵਿਚ ਨਹੀਂ ਮਿਲਦੇ।³⁰ਜੋਨ ਵੈਂਕਲਿਨ ਕਾਰਟਰ, ਏ ਲੋਸੋਨ'ਜ ਹਾਰਮਨੀ ਆਫ਼ ਦ ਗੌਸਪਲ (ਨੈਸਵਿੱਲੇ: ਬਾਡਮੈਨ ਪ੍ਰੈਸ, 1961), 176.

³¹ਲੱਕੜਾਂ ਦੀ ਅੱਗ ਤੇ ਵਿਚਾਰ ਕਰੋ।³²ਇਸ ਆਖਰੀ ਹਿੱਸੇ ਦੀ ਕੁਝ ਸਮੱਗਰੀ ਸਦਰਨ ਹਿੱਲਜ਼ ਚਰਚ ਆਫ਼ ਕ੍ਰਾਈਸਟ, ਅਬਿਲੇਨ ਟੈਕਸਸ ਵਿਚ, 11 ਸਤੰਬਰ 1988 ਨੂੰ ਦਿੱਤੇ ਗਏ ਰਿੱਕ ਐਚਲੀ, ‘‘ਡਾਊਨ ਇਨ ਦ ਵੈਲੀ’’ ਉਪਦੇਸ਼ ਤੇ ਅਧਾਰਿਤ ਹੈ।³³ਇਹ ਇਕ ਅਜਿਹਾ ਸਵਾਲ ਹੈ ਜਿਸ ਤੇ ਵਿਸਥਾਰ ਨਾਲ ਚਰਚਾ ਕੀਤੀ ਜਾ ਸਕਦੀ ਹੈ, ਪਰ ਇਸ ਪਾਠ ਦੇ ਦਾਇਰੇ ਤੋਂ ਬਾਹਰ ਹੈ।³⁴ਜੇ ਤੁਸੀਂ ਵਿਚ ਕੁਝ ਵਿਚਾਰ ਜੋੜਨਾ ਚਾਹੋ ਤਾਂ ਯਾਦ ਰੱਖੋ ਕਿ ਅਗਲੀ ਘਰਨਾ ਆਪਣੇ ਮਾਰੇ ਜਾਣ, ਦਫ਼ਨਾਏ ਜਾਣ, ਜੀ ਉੱਠਣ ਬਾਰੇ ਮਸੀਹ ਦਾ ਐਲਾਨ ਸੀ (ਲੂਗਾ 9:43, 44)। ਸਲੀਬ ਸਾਨੂੰ ਯਕੀਨ ਦੁਆਉਂਦੀ ਹੈ ਕਿ ਖੁਦਾ ਸਾਨੂੰ ਪਿਆਰ ਕਰਦਾ ਹੈ। ਭਾਵੇਂ ਸਾਡੇ ਰਾਹ ਵਿਚ ਕਿੰਨੀਆਂ ਵੀ ਮੁਸਕਿਲਾਂ ਕਿਉਂ ਨਾ ਆ ਜਾਣ। ਜੀ ਉੱਠਣਾ ਸਾਨੂੰ ਯਕੀਨ ਦੁਆਉਂਦਾ ਹੈ ਕਿ ਅਖੀਰ ਬੁਰਿਆਈ ਉੱਤੇ ਛਤਹਿ ਪਾ ਲਈ ਜਾਵੇਗੀ!³⁵ਜੋਨ ਐੱਚ. ਵੈਸਟਰਹੋਂਡ ਤੀਜਾ, ਵਿਲ ਅਵਰ ਚਿਲਡਰਨ ਹੈਵਵ ਫੇਥ (ਨਿਊ ਯਾਰਕ: ਹਾਰਪਰ ਕੌਲਿਸ ਪਬਲਿਸ਼ਰਜ਼, 1976), 89–99. ਮੈਂ ਉਹਦੀ ਵਿਚਾਰਾਧਾਰਾ ਨੂੰ ਨਹੀਂ, ਉਸਦੇ ਸ਼ਬਦਾਂ ਨੂੰ ਲਿਆ ਹੈ। ਸਾਰੇ ਮੇਰੇ ਆਪਣੇ ਹਨ, ਉਸਦੇ ਨਹੀਂ।³⁶ਉਸ ਨੇ ਇਸ ਨੂੰ ‘ਸੰਬੰਧਕ’ ਵਿਸ਼ਵਾਸ ਆਖਿਆ ਹੈ। ਮੈਂ ਵਧੇਰੇ ਪ੍ਰਚੱਲਿਤ ਸ਼ਬਦ ‘ਸੰਬੰਧ’ ਲਾਇਆ ਹੈ।³⁷ਇਹ ਕਿਸੇ ਸੈਕੁਲਰ ਸਕੂਲ ਵਿਚ ਕੋਈ ਨਾਸਤਿਕ ਅਧਿਆਪਕ ਜਾਂ ਨਿੱਜੀ ਦੁਖਾਂਤ ਹੋ ਸਕਦੀ ਹੈ (ਉਦਾਹਰਣ ਵਜੋਂ, ਕਿਸੇ ਬੱਚੇ ਦੀ ਮੌਤ)। ਜਿੱਥੇ ਤੁਸੀਂ ਰਹਿੰਦੇ ਹੋ ਉਸ ਸਮਾਜ ਦੇ ਹਿਸਾਬ ਨਾਲ ਬਦਲ ਸਕਦੇ ਹੋ।³⁸ਦ ਨਿਊ ਸੈਂਚੁਰੀ ਵਰਜਨ ਵਿਚ ‘ਉਨ੍ਹਾਂ ਨੂੰ ਮਸੀਹ ਬਾਰੇ ਦੱਸੋ’ ਹੈ।³⁹ਪਿਤਾ ਦਾ ਵਿਸ਼ਵਾਸ ਚੇਲਿਆਂ ਅਤੇ ਗ੍ਰੰਥੀਆਂ ਦੀ ਬੋਰਤੀਤੀ ਨਾਲ ਡੋਲ ਗਿਆ ਸੀ।⁴⁰ਸਾਫ਼ ਹੈ ਕਿ ਚੇਲਿਆਂ ਦਾ ਭਰੋਸਾ ਖੁਦਾ ਦੀ ਥਾਂ ਆਪਣੇ ਉੱਤੇ ਸੀ।

⁴¹ਸਾਫ਼ ਬਾਈਬਲ ਪਾਠ ਵਿਚ ਵਿਸ਼ਵਾਸ ਅਤੇ ਦੁਆ ਦੇ ਸੰਬੰਧ ਦਾ ਸੁਝਾਅ ਮਿਲਦਾ ਹੈ (ਮੱਤੀ 17:20; ਮਰਕੁਸ 9:29)।⁴²ਤੁਸੀਂ ਇਸ ਗੱਲ ਵੱਲ ਪਿਆਨ ਦੁਆ ਸਕਦੇ ਹੋ ਕਿ ਬਾਈਬਲ ਅਨੁਸਾਰ ਮਿਲਨ ਕਰਨਾ ਉਵੇਂ ਹੀ ਨਹੀਂ ਹੈ ਜਿਵੇਂ ਅੱਜ ਆਮ ਤੌਰ ਤੇ ‘‘ਮਿਲਨ’’ ਨੂੰ ਸਮਝ ਲਿਆ ਜਾਂਦਾ ਹੈ (ਜੋ ਅਕਸਰ ਬੇਕਾਰ ਗੱਲਾਂ ਨੂੰ ਯਾਦ ਕਰਨ ਤੇ ਧਿਆਨ ਲਾਉਣ ਨਾਲੋਂ ਬੋੜਾ ਵੱਧ ਹੁੰਦਾ ਹੈ)।⁴³ਉਦਾਹਰਨ ਵਜੋਂ ਵਿਸ਼ਵਾਸ ਦਾ ਇਕਰਾਰ ਕਰਨ ਦੇ ਇਸ ਨੂੰ ਅਸਲੀ ਵਿਖਾਉਣ ਵਿਚ ਮਦਦ ਮਿਲਦੀ ਹੈ। ਤੁਹਾਡੇ ਦਿਲ ਵਿਚ ਕੋਈ ਸੁਝਾਅ ਹੋਵੇ ਤਾਂ ਮਿਲਾ ਲਓ।